

ਤੁਹਾਨੂੰ ਯਕੀਨ ਦੁਆਉਣ ਲਈ ਕੀ ਕਰਨਾ ਪਉ

ਬਾਈਲ ਪਾਠ #43

VIII. ਯਿਸੂ ਦਾ ਜੀ ਉੱਠਣਾ, ਵਿਖਾਈ ਦੇਣਾ ਅਤੇ ਉੱਪਰ ਉਠਾਇਆ ਜਾਣਾ (ਚੱਲਦਾ)।

ਉ. ਐਤਵਾਰ: ਯਿਸੂ ਦੇ ਜੀ ਉੱਠਣ ਦਾ ਦਿਨ (ਚੱਲਦਾ)।

7. ਅਤੇ ਪੰਜਵੀਂ ਵਾਰ ਵਿਖਾਈ ਦੇਣਾ:¹ ਰਸੂਲਾਂ ਨੂੰ (ਜਿਨ੍ਹਾਂ ਵਿਚ ਥੋਮਾ ਨਹੀਂ ਸੀ) (ਮਰਭੁਸ 16: 14; ਲੂਕਾ 24: 36-43; ਯੂਹੇਨਾ 20: 19-25)।

ਅ. ਚਾਲੀ ਦਿਨ (ਵੇਖੋ ਰਸੂਲਾਂ ਦੇ ਕੰਮ 1:3)।

1. ਛੇਵੀਂ ਵਾਰ ਵਿਖਾਈ ਦੇਣਾ: ਯਹੂਦੀਆ ਵਿਚ ਇਕ ਹਫ਼ਤੇ ਰਸੂਲਾਂ ਨੂੰ (ਥੋਮਸ ਸਣੇ) (ਯੂਹੇਨਾ 20: 26-31; 1 ਕੁਰਿੰ। 15: 5)।
2. ਸਤਵੀਂ ਵਾਰ ਵਿਖਾਈ ਦੇਣਾ: ਚਾਲੀ ਦਿਨਾਂ ਦੌਰਾਨ ਗਲੀਲ ਵਿਚ ਕਿਸੇ ਵਕਤ ਘੱਟੋ ਘਟ ਸੱਤ ਚੇਲਿਆਂ ਨੂੰ (ਯੂਹੇਨਾ 21: 1-24)।

ਜਾਣ ਪਛਾਣ

ਰਸੂਲਾਂ ਦੇ ਕੰਮ ਕਿਤਾਬ ਦੀ ਜਾਣ ਪਛਾਣ ਵਿਚ ਲੂਕਾ ਨੇ ‘‘ਉਨ੍ਹਾਂ ਰਸੂਲਾਂ’’ ਬਾਰੇ ਲਿਖਿਆ ‘‘ਜਿਹੜੇ [ਮਸੀਹ] ਨੇ ਚੁਣੇ ਸਨ’’ (ਰਸੂਲਾਂ ਦੇ ਕੰਮ 1:2)। ਫਿਰ ਉਸ ਨੇ ਕਿਹਾ ਕਿ ‘‘[ਯਿਸੂ] ਨੇ ਆਪਣੇ ਦੁੱਖ ਭੋਗਣ ਦੇ ਮਗਰੋਂ ਆਪ ਨੂੰ ਉਨ੍ਹਾਂ ਉੱਤੇ ਬਹੁਤਿਆਂ ਪ੍ਰਮਾਣਾਂ ਨਾਲ ਜੀਉਂਦਾ ਪਰਗਟ ਕੀਤਾ ਕਿ ਉਹ ਚਾਲੀਆਂ ਦਿਨਾਂ ਤੀਕ ਉਨ੍ਹਾਂ ਨੂੰ ਦਰਸ਼ਨ ਦਿੰਦਾ ਰਿਹਾ² ਅਤੇ ਪਰਮੇਸ਼ੁਰ ਦੇ ਰਾਜ ਦੀਆਂ ਗੱਲਾਂ ਕਰਦਾ ਰਿਹਾ’’ (ਰਸੂਲਾਂ ਦੇ ਕੰਮ 1:3)। ਚਾਲੀ ਦਿਨਾਂ ਤੀਕ ਹੀ ਕਿਉਂ? ਪ੍ਰਭੂ ਆਪਣੇ ਉੱਪਰ ਉਠਾਏ ਜਾਣ ਤੋਂ ਪਹਿਲਾਂ ਰਸੂਲਾਂ ਨੂੰ ਵਧੂ ਸਿੱਖਿਆ ਅਤੇ ਚੁਣੌਤੀਆਂ ਦੇਣਾ ਚਾਹੁੰਦਾ ਸੀ। ਇਸ ਤੋਂ ਵੀ ਅਹਿਮ ਇਹ ਕਿ ਉਹ ਆਪਣੇ ਰਸੂਲਾਂ ਨੂੰ ਯਕੀਨ ਦੁਆਉਣ ਲਈ ਕਿ ਉਹ ਜੀ ਉੱਠਿਆ ਹੈ ਵੱਧ ਤੋਂ ਵੱਧ ਸਮਾਂ ਦੇਣਾ ਚਾਹੁੰਦਾ ਸੀ। ਉਹ ਉਨ੍ਹਾਂ ਦੇ ਦਿਮਾਗ ਵਿਚ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਰਹਿਣ ਦੇਣਾ ਚਾਹੁੰਦਾ ਸੀ।

ਉਨ੍ਹਾਂ ਆਖਰੀ ਚਾਲੀ ਦਿਨਾਂ ਦੌਰਾਨ ਯਿਸੂ ਆਪਣੇ ਪੈਰੋਕਾਰਾਂ ਨੂੰ ਬਾਰ ਬਾਰ ਵਿਖਾਈ ਦਿੰਦਾ ਹੋਵੇਗਾ। ਉਨ੍ਹਾਂ ਵਿੱਚੋਂ ਦਸ ਦਰਸ਼ਨਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਵਿੱਚੋਂ ਪੰਜ ਤਾਂ ਉਸੇ ਦਿਨ ਦੇ ਹਨ ਜਿਸ ਦਿਨ ਉਹ ਜੀ ਉੱਠਿਆ ਸੀ। ਉਨ੍ਹਾਂ ਪੰਜਾਂ ਵਿੱਚੋਂ ਚਾਰ ਦਰਸ਼ਨਾਂ ਦੀ ਚਰਚਾ ਅਸੀਂ ਕਰ ਚੁੱਕੇ ਹਾਂ: ਮਰੀਅਮ ਮਗਦਲੀਨੀ ਨੂੰ, ਹੋਰ ਔਰਤਾਂ ਨੂੰ, ਪਤਰਸ ਨੂੰ ਅਤੇ ਇਮਾਉਸ ਦੇ ਰਾਹ ਤੇ ਜਾ ਰਹੇ ਦੋ ਜਣਿਆਂ ਨੂੰ ਦਰਸ਼ਨ ਦਿੱਤੇ। ਇਸ ਪਾਠ ਵਿਚ³ ਅਸੀਂ ਜੀ ਉੱਠਣ ਦੇ ਦਿਨ ਯਿਸੂ ਦੇ ਪੰਜਵੇਂ ਦਰਸ਼ਨ ਦਾ ਅਧਿਐਨ ਕਰਾਂਗੇ। ਫਿਰ ਅਸੀਂ ਅਗਲੇ ਦੋ ਦਰਸ਼ਨਾਂ ਤੇ ਚਰਚਾ ਕਰਾਂਗੇ। ਤਿੰਨ ਦਰਸ਼ਨ ਜਿਨ੍ਹਾਂ ਤੇ ਅਸੀਂ ਗੱਲ ਕਰਾਂਗੇ, ਮੁੱਖ ਤੌਰ ਤੇ ਰਸੂਲਾਂ ਦੇ ਫਾਇਦੇ ਲਈ ਸਨ। ਮਸੀਹ ਉਨ੍ਹਾਂ ਨੂੰ ਆਪਣੇ ਜੀ ਉੱਠਣ ਦੇ ‘‘ਯਕੀਨ ਦੁਆਉਣ ਵਾਲੇ ਸਬੂਤ’’ ਦੇ ਰਿਹਾ ਸੀ। ਇਸ ਗੱਲ ਨੇ ਉਨ੍ਹਾਂ ਗਿਆਰਾਂ ਨੂੰ ਯਕੀਨ ਦੁਆਇਆ ਕਿ ਯਿਸੂ ਜੀ ਉੱਠਿਆ ਹੈ? ਅੱਜ ਕਿਹੜੀਆਂ ਗੱਲਾਂ ਨਾਲ ਲੋਕਾਂ ਨੂੰ ਯਕੀਨ ਆਵੇਗਾ?

ਦਸ ਰਸੂਲਾਂ ਨੂੰ ਯਕੀਨ ਦੁਆਉਣ ਲਈ ਕੀ ਕਰਨਾ ਪਿਆ

(ਮਕਰੁਸ 16:14; ਲੁਕਾ 24:36-43; ਯੂਹੰਨਾ 20:19-25)

ਆਪਣੇ ਰਸੂਲਾਂ ਨੂੰ ਇਹ ਸਾਬਤ ਕਰਨ ਲਈ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਜਿਸੂ ਕਦਮ ਦਰ ਕਦਮ ਅੱਗੇ ਵੱਧਿਆ। ਪਹਿਲਾਂ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਡਰਿਸ਼ਤਿਆਂ ਨੇ ਉਸ ਦੇ ਜੀ ਉੱਠਣ ਦਾ ਐਲਾਨ ਕੀਤਾ ਹੈ। ਫਿਰ ਦੂਜਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਜੀ ਉੱਠੇ ਪ੍ਰਭੂ ਨੂੰ ਵੇਖਿਆ ਹੈ, ਪਰ ਰਸੂਲਾਂ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਸੀ। ਅੱਖੀਰ ਵਿਚ ਮਸੀਹ ਲਈ ਨਿੱਜੀ ਤੌਰ ਤੇ ਉਨ੍ਹਾਂ ਸਭ ਸ਼੍ਰਕਾਂ ਨੂੰ ਮਿਟਾਉਣ ਲਈ ਆਪ ਦਰਸ਼ਨ ਦੇਣ ਦਾ ਵਕਤ ਆ ਗਿਆ।

ਰਸੂਲਾਂ ਨੂੰ ਯਕੀਨ ਹੋਇਆ

ਯੂਹੰਨਾ ਦੇ ਮੁਤਾਬਕ ‘‘ਉਸੇ ਦਿਨ ਜੋ ਹਫਤੇ ਦਾ ਪਹਿਲਾਂ ਦਿਨ ਸੀ ਜਾਂ ਸੰਝ ਹੋਈ’’ (ਯੂਹੰਨਾ 20: 19)। ਸਮੇਂ ਦੀ ਯਹੁਦੀ ਗਣਨਾ (ਸੂਰਜ ਡੁੱਬਣ ਤੋਂ ਸੂਰਜ ਡੁੱਬਣ ਤਕ) ਨਾਲ ਇਹ ਹਫਤੇ ਦਾ ਦੂਜਾ ਦਿਨ ਹੋਵੇਗਾ; ਪਰ ਜਿਵੇਂ ਅਸਾਂ ਵੇਖਿਆ ਹੈ, ਯੂਹੰਨਾ ਨੇ ਸਮੇਂ ਦੀ ਰੋਮੀ ਗਣਨਾ (ਅਧੀ ਰਾਤ ਤੋਂ ਅਧੀ ਰਾਤ) ਦੀ ਵਰਤੋਂ ਕੀਤੀ।⁴ ਜਾਹਿਰ ਤੌਰ ਤੇ ਯੂਹੰਨਾ ਲਈ ਹਫਤੇ ਦੇ ਪਹਿਲੇ ਦਿਨ ਭਾਵ ਯਿਸੂ ਦੇ ਜੀ ਉੱਠਣ ਵਾਲੇ ਦਿਨ ਹੋਣ ਵਾਲੀਆਂ ਘਟਨਾਵਾਂ ਵਿਚ ਰਸੂਲਾਂ ਨੂੰ ਦਰਸ਼ਨ ਦੇਣ ਦੀ ਘਟਨਾ ਸ਼ਾਮਿਲ ਕਰਨਾ ਲਾਜ਼ਮੀ ਸੀ।⁵

ਸਾਨੂੰ ਸਹੀ ਸਹੀ ਪਤਾ ਨਹੀਂ ਹੈ ਕਿ ਰਸੂਲ ਕਿੱਥੇ ਰੁਕੇ ਸਨ;⁶ ਪਰ ਜਿੱਥੇ ਵੀ ਸਨ, ‘‘ਯਹੂਦੀਆਂ ਦੇ ਡਰ ਦੇ ਮਾਰੇ’’ (ਯੂਹੰਨਾ 20: 19) ਉਨ੍ਹਾਂ ਨੇ ਅੰਦਰੋਂ ਬੁਹੇ ਬੰਦ ਕਰ ਰੱਖੇ ਸਨ। ਦੂਜੇ ਚੇਲੇ ਵੀ ਉਨ੍ਹਾਂ ਦੇ ਨਾਲ ਸਨ (ਵੇਖੋ ਲੁਕਾ 24: 33, 36), ਪਰ ਮਸੀਹ ਦਾ ਮੁੱਖ ਧਿਆਨ ਰਸੂਲਾਂ ਤੇ ਹੀ ਸੀ (ਵੇਖੋ ਮਰਕੁਸ 16: 14)। ਥੰਮਾ ਨੂੰ ਛੱਡ ਕੇ (ਯੂਹੰਨਾ 20: 24) ਉਹ ਗਿਆਰਾਂ ਦੇ ਗਿਆਰਾਂ ਉਸ ਸ਼ਾਮ ਇੱਕੋ ਥਾਂ ਤੇ ਸਨ (ਮਰਕੁਸ 16: 14)।

ਰਸੂਲ ‘‘ਖਾਣ ਬੈਠੇ’’ ਸਨ (ਮਰਕੁਸ 16: 14)।⁷ ਉਨ੍ਹਾਂ ਨੇ ਸ਼ਾਮ ਦਾ ਖਾਣਾ ਸ਼ੁਰੂ ਹੀ ਕੀਤਾ ਹੋਵੇਗਾ (ਵੇਖੋ ਲੁਕਾ 24: 41, 42) ਤੇ ਕਲਿਉਪਾਸ ਅਤੇ ਉਸ ਦਾ ਦੋਸਤ ਰੁਮਾਂਚ ਨਾਲ ਭਰੇ ਰਾਹ ਵਿਚ ਯਿਸੂ ਦੇ ਦਰਸ਼ਨ ਦੀ ਗੱਲ ਦੱਸਣ ਲਈ ਆ ਗਏ (ਮਰਕੁਸ 16: 12, 13; ਲੁਕਾ 24: 33-35)।

ਕਈਆਂ ਨੂੰ ਉਨ੍ਹਾਂ ਦੀ ਗੱਲ ਤੇ ਯਕੀਨ ਹੋ ਗਿਆ ਕਿ ਉਨ੍ਹਾਂ ਨੇ ਯਿਸੂ ਨੂੰ ਵੇਖਿਆ ਹੈ (ਲੁਕਾ 24: 34), ਪਰ ਦੂਜਿਆਂ ਨੂੰ ਵਿਸ਼ਵਾਸ ਨਹੀਂ ਹੋਇਆ (ਮਰਕੁਸ 16: 13).⁸ ਉਨ੍ਹਾਂ ਵਿਚ ਗਹਮਾਂ ਗਰਮ ਚਰਚਾ ਚਲ ਰਹੀ ਹੋਵੇਗੀ ਤਦੇ, ਅਚਾਨਕ ਯਿਸੂ ‘‘ਉਨ੍ਹਾਂ ਦੇ ਵਿਚ ਆ ਖਲੋਤਾ’’ (ਲੁਕਾ 24: 36) ਅਤੇ ਕਹਿਣ ਲੱਗਾ, ‘‘ਤੁਹਾਡੀ ਸ਼ਾਂਤੀ ਹੋਵੇ’’ (ਯੂਹੰਨਾ 20: 19)।

ਰਸੂਲ ‘‘ਵਿਆਕੁਲ ਹੋ ਕੇ ਡਰ ਗਏ ਅਤੇ ਇਹ ਸਮਝੇ ਕਿ ਅਸੀਂ ਭੂਤ ਨੂੰ ਵੇਖਦੇ ਹਾਂ’’ (ਲੁਕਾ 24: 37).⁹ ਵਿਸ਼ਵਾਸ ਕਰਨ ਦੀ ਉਨ੍ਹਾਂ ਦੀ ਝਿਜਕ ਤੋਂ ਦੁਖੀ ਯਿਸੂ ਨੇ ‘‘ਉਨ੍ਹਾਂ ਦੀ ਬੇਪਰਤੀਤੀ ਅਰ ਸਖਤ ਦਿਲੀ ਦਾ ਓਲਾਂਭਾ ਦਿੱਤਾ ਇਸ ਲਈ ਕਿ ਜਿਨ੍ਹਾਂ ਉਸ ਨੂੰ ਜੀ ਉੱਠਿਆ ਹੋਇਆ ਵੇਖਿਆ ਸੀ ਉਨ੍ਹਾਂ ਦੀ ਪਰਤੀਤ ਨਾ ਕੀਤੀ’’ (ਮਰਕੁਸ 16: 14)। ਰਸੂਲਾਂ ਨੇ ਘੱਟੋ ਘੱਟ ਦੋ ਬੰਦਿਆਂ ਅਤੇ ਸ਼ਾਇਦ ਅੱਧਾ ਦਰਜਣ ਅੰਰਤਾਂ ਦੀ ਗਵਾਹੀ ਸੁਣੀ ਸੀ, ਮਤਲਬ ਉਨ੍ਹਾਂ ਕੋਲ ਸਥਾਤ ਦੀ ਕੋਈ ਘਾਟ ਨਹੀਂ ਸੀ। ਉਸ ਨੇ ਉਨ੍ਹਾਂ ਤੋਂ ਪੁਛਿਆ, ‘‘ਤੁਸੀਂ ਕਾਹਨੂੰ ਘਬਰਾਉਂਦੇ ਹੋ ਅਤੇ ਤੁਹਾਡੇ ਮਨਾਂ ਵਿਚ ਚਿੰਤਾਵਾਂ ਕਿਉਂ ਉਪਜਿਆਂ ਹਨ?’’ (ਲੁਕਾ 24: 38)।

ਉਹ ਉਨ੍ਹਾਂ ਦੇ ਸਾਰੇ ਸ਼੍ਰਕ ਦੂਰ ਕਰਨ ਲਈ ਉੱਥੇ ਸੀ। ਉਸ ਨੇ ਕਿਹਾ, ‘‘ਮੇਰੇ ਹੱਥ ਅਰ ਮੇਰੇ ਪੈਰ ਵੇਖੋ ਜੋ ਮੈਂ ਹੀ ਹਾਂ। ਮੈਨੂੰ ਟੋਹੋ ਅਤੇ ਵੇਖੋ ਕਿਉਂਕਿ ਭੂਤ ਦੇ ਮਾਸ ਅਰ ਅੱਡੀਆਂ ਨਹੀਂ ਹੁੰਦੀਆਂ ਜਿਵੇਂ ਮੇਰੇ ਵਿਚ ਵੇਖਦੇ ਹੋ’’ (ਲੁਕਾ 24: 39)। ਫਿਰ ‘‘ਉਸ ਨੇ ਉਨ੍ਹਾਂ ਨੂੰ ਹੱਥ ਪੈਰ ਵਿਖਾਲੇ’’ (ਲੁਕਾ

24:40), ਜਿਨ੍ਹਾਂ ਵਿਚ ਰੋਮੀ ਮੇਖਾਂ ਦੇ ਨਿਸ਼ਾਨ ਅਜੇ ਵੀ ਸਨ (ਵੇਖੋ ਯੂਹੰਨਾ 20:25, 27)। ਉਸ ਨੇ ਉਨ੍ਹਾਂ ਨੂੰ ‘ਆਪਣੀ ਵੱਖੀ’ ਵੀ ਵਿਖਾਈ (ਯੂਹੰਨਾ 20:20ਓ) ਜਿਸ ਵਿਚ ਜ਼ਖਮ ਖੁੱਲਾ ਹੀ ਸੀ (ਵੇਖੋ ਯੂਹੰਨਾ 20:25, 27)।

‘ਤਾਂ ਚੇਲੇ ... ਨਿਹਾਲ ਹੋਏ’ (ਯੂਹੰਨਾ 20:20ਅ), ਪਰ ਉਨ੍ਹਾਂ ਦੇ ਮਨ ਦੀ ਦੁਇਧਾ ਅਜੇ ਢੂਰ ਨਹੀਂ ਹੋਈ, ਕਿਉਂਕਿ ਯਿਸੂ ਦੇ ਜੀ ਉੱਠਣ ਦੀ ਗੱਲ ਉਨ੍ਹਾਂ ਨੂੰ ਖਾਬ ਹੀ ਲੱਗਦੀ ਸੀ। ਲੂਕਾ ਨੇ ਇਸ ਨੂੰ ਇਵੇਂ ਲਿਖਿਆ ਹੈ: “... ਓਹ ਬੁਸ਼ੀ ਦੇ ਮਾਰੇ ਅਜੇ ਪਰਤੀਤ ਨਹੀਂ ਕਰਦੇ ਅਤੇ ਹੈਰਾਨ ਹੋ ਰਹੇ ਸਨ” (ਲੂਕਾ 24:41ਓ)। ਆਖਰੀ ਸਬੂਤ ਢੇਣ ਲਈ ਕਿ ਉਹ ਸਚੁਮਚ ਉਹੀ ਸੀ ਨਾ ਕਿ ਕੋਈ ਭੂਤ ਪ੍ਰੇਤ, ਯਿਸੂ ਨੇ ਪੁੱਛਿਆ, ‘‘ਐਥੇ ਤੁਹਾਡੇ ਕੋਲ ਕੁਝ ਭੋਜਨ ਹੈ?’’ (ਲੂਕਾ 24:41ਅ)। ‘‘ਉਨ੍ਹਾਂ ਉਸ ਨੂੰ ਭੁੰਨੀ ਮੱਛੀ ਦਾ ਟੁਕੜਾ ਦਿੱਤਾ। ਅਤੇ ਉਸ ਨੇ ਲੈ ਕੇ ਉਨ੍ਹਾਂ ਸਾਹਮਣੇ ਖਾ ਲਿਆ’’ (ਲੂਕਾ 24:42, 43)।

ਇਹ ਆਖਰੀ ਸਬੂਤ ਸੀ ਜੋ ਉਨ੍ਹਾਂ ਨੂੰ ਚਾਹੀਦਾ ਸੀ। ਯਿਸੂ ਨੇ ਫੇਰ ਕਿਹਾ, ‘‘ਤੁਹਾਡੀ ਸਾਂਤੀ ਹੋਵੇ’’ (ਯੂਹੰਨਾ 20:21ਓ)। ਉਨ੍ਹਾਂ ਦੇ ਮਨ ਸਾਂਤ ਹੋ ਗਏ ਸਨ ਕਿਉਂਕਿ ਉਨ੍ਹਾਂ ਦਾ ਪ੍ਰਭੂ ਜਿੰਦਾ ਸੀ (ਵੇਖੋ ਯੂਹੰਨਾ 20:25ਓ)!

ਰਸੂਲਾਂ ਨੂੰ ਹੁਕਮ ਦਿੱਤਾ ਗਿਆ

ਯਿਸੂ ਨੇ ਅਗਲੇ ਚਾਲੀ ਦਿਨ ਰਸੂਲਾਂ ਨੂੰ ਬਹੁਤ ਕੁਝ ਦੱਸਣਾ ਸੀ (ਵੇਖੋ ਰਸੂਲਾਂ ਦੇ ਕੰਮ 1:3), ਪਰ ਸਭ ਤੋਂ ਅਹਿਮ ਉਸਦਾ ਗ੍ਰੋਟ ਕਮੀਸ਼ਨ ਹੋਣਾ ਸੀ (ਮੱਤੀ 28:19, 20; ਮਰਕੁਸ 16:15, 16)। ਮਸੀਹ ਦੇ ਰਸੂਲਾਂ ਨੂੰ ਇਹ ਯਕੀਨ ਦੁਆਉਣ ਦੇ ਬਾਅਦ ਕਿ ਉਹ ਜਿੰਦਾ ਹੈ, ਉਨ੍ਹਾਂ ਨੂੰ ਉਸ ਦੇ ਅਗਲੇ ਸਥਦਾਂ ਨਾਲ ਉਸ ਹੁਕਮ ਨੂੰ ਦੇਣ ਅਤੇ ਪੂਰਾ ਕਰਨ ਦਾ ਅੰਦਾਜ਼ਾ ਹੋਇਆ।

ਉਸ ਨੇ ਉਸ ਹੁਕਮ ਨੂੰ ਪੂਰਾ ਕਰਨ ਲਈ ਵਰਤੇ ਜਾਣ ਵਾਲੇ ਢੰਗ ਦੀ ਗੱਲ ਕੀਤੀ: “... ਜਿਵੇਂ ਪਿਤਾ ਨੇ ਮੈਨੂੰ ਘੱਲਿਆ ਹੈ ਤਿਵੇਂ ਮੈਂ ਵੀ ਤੁਹਾਨੂੰ ਘੱਲਦਾ ਹਾਂ” (ਯੂਹੰਨਾ 20:21ਅ)¹⁰ ‘‘ਰਸੂਲ’’ ਸਥਦ ਤੋਂ ਭਾਵ ‘‘ਭੇਜਿਆ ਹੋਇਆ’’ ਹੈ। ਉਨ੍ਹਾਂ ਦੇ ‘‘ਭੇਜੇ ਜਾਣ’’ ਤੇ ਵਿਸਤਾਰ ਵਿਚ ਅਸੀਂ ਬਾਅਦ ਵਿਚ ਗੱਲ ਕਰਾਂਗੇ (ਮੱਤੀ 28:18–20; ਮਰਕੁਸ 16:15, 16)।

ਉਸ ਨੇ ਉਸ ਹੁਕਮ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਮਿਲਣ ਵਾਲੀ ਸ਼ਕਤੀ ਦੀ ਗੱਲ ਕੀਤੀ: ‘‘ਉਸ ਨੇ ਇਹ ਕਹਿ ਕੇ ਉਨ੍ਹਾਂ ਉੱਤੇ ਫੁਕ ਮਾਰੀ ਅਤੇ ਕਿਹਾ, ਤੁਸੀਂ ਪਵਿੱਤਰ ਆਤਮਾ ਲਈ’’ (ਯੂਹੰਨਾ 20:22)। ਰਸੂਲਾਂ ਤੇ ਮਸੀਹ ਦੇ ਫੁਕ ਮਾਰਨ ਨਾਲ ਉਨ੍ਹਾਂ ਨੂੰ ਉਸੇ ਵੇਲੇ ਆਤਮਾ ਨਾਲ ਭਰਪੂਰ ਨਹੀਂ ਕੀਤਾ ਗਿਆ ਸੀ। ਪਵਿੱਤਰ ਆਤਮਾ ਦਾ ਦਿੱਤਾ ਜਾਣਾ ਅਜੇ ਭਰਿਖ ਵਿਚ ਹੋਣਾ ਸੀ (ਵੇਖੋ ਲੂਕਾ 24:49; ਯੂਹੰਨਾ 7:39; ਰਸੂਲਾਂ ਦੇ ਕੰਮ 1:4, 5, 8; 2:4)। ਇਹ ਕਈ ਹਫ਼ਤਿਆਂ ਬਾਅਦ ਪਵਿੱਤਰ ਆਤਮਾ ਦੇ ਆਉਣ ਦੀ ਉਡੀਕ ਦਾ ਵਿਖਾਵਾ ਸੀ¹¹ ਯਹੂਦੀਆਂ ਦੇ ਪਰਬ ਪੈਂਟੀਕਾਸਟ ਵਾਲੇ ਦਿਨ ਰਸੂਲਾਂ ਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਣਾ ਸੀ ਜਿਸ ਨਾਲ ਉਨ੍ਹਾਂ ਨੂੰ ਇੰਜੀਲ ਨੂੰ ਦੁਨਿਆਂ ਵਿਚ ਲਿਜਾਣ ਦੀ ਸ਼ਕਤੀ ਮਿਲਣੀ ਸੀ।¹²

ਉਸ ਨੇ ਉਸ ਮਕਸਦ ਦੀ ਗੱਲ ਕੀਤੀ ਜਿਹਦੇ ਲਈ ਉਹ ਹੁਕਮ ਦਿੱਤਾ ਜਾਣਾ ਸੀ। ਉਸ ਨੇ ਉਨ੍ਹਾਂ ਨੂੰ ਦੱਸਿਆ, ‘‘ਜਿਨ੍ਹਾਂ ਦੇ ਪਾਪ ਤੁਸੀਂ ਮਾਫ਼ ਕਰੋ ਓਹ ਉਨ੍ਹਾਂ ਨੂੰ ਮਾਫ਼ ਕੀਤੇ ਜਾਂਦੇ ਹਨ ਅਰ ਜਿਨ੍ਹਾਂ ਦੇ ਤੁਸੀਂ ਕਾਇਮ ਰੱਖੋ ਉਨ੍ਹਾਂ ਦੇ ਕਾਇਮ ਰਹੇ ਹਨ’’ (ਯੂਹੰਨਾ 20:23)।¹³ ਇਸ ਦਾ ਮਤਲਬ ਇਹ ਨਹੀਂ ਸੀ ਕਿ ਰਸੂਲ ਆਪਣੀ ਮਰਜ਼ੀ ਨਾਲ ਕੁਝ ਲੋਕਾਂ ਨੂੰ ਮਾਫ਼ ਕਰਨ ਅਤੇ ਦੁਜਿਆਂ ਨੂੰ ਨਾ ਕਰਨ ਦਾ ਫੈਸਲਾ ਲੈ ਸਕਦੇ ਸਨ। ਬਲਕਿ ਪ੍ਰਭੂ ਪਾਪਾਂ ਦੀ ਮਾਫ਼ੀ ਦੀ ਗੱਲ ਕਰ ਰਿਹਾ ਸੀ ਜਿਸ ਤੇ ਰਸੂਲਾਂ ਦੇ ਖੁਦਾ ਦੀ ਪ੍ਰੇਰਣਾ ਨਾਲ ਦਿੱਤੇ ਵਚਨ ਵਿਚ ਜ਼ੋਰ ਦਿੱਤਾ ਜਾਣਾ ਸੀ। ਉਨ੍ਹਾਂ ਦੀ ਸਿੱਖਿਆ ਨੂੰ ਮੰਨ ਲੈਣ

ਵਾਲਿਆਂ ਨੂੰ ਮਾਫ ਕੀਤਾ ਜਾਣਾ ਸੀ ਜਦਕਿ ਉਨ੍ਹਾਂ ਦੀ ਸਿੱਖਿਆ ਨੂੰ ਠੁਕਰਾਉਣ ਵਾਲਿਆਂ ਨੂੰ ਨਹੀਂ (ਰਸੂਲਾਂ ਦੇ ਕੰਮ 2:36-38, 41, 47)।

ਰਸੂਲਾਂ ਨੂੰ ਚੁਣੌਤੀ ਦਿੱਤੀ ਗਈ

ਜਿਵੇਂ ਪਹਿਲਾਂ ਕਿਹਾ ਗਿਆ ਹੈ, ‘‘ਉਨ੍ਹਾਂ ਬਾਰਾਂ ਵਿੱਚੋਂ ਥੋਮਾ ਜਿਹੜਾ ਦੀਦੁਮੁਸ ਕਰਕੇ ਸੱਦੀਦਾ¹⁴ ਹੈ ਜਾਂ ਜਿਸੂ ਆਇਆ ਤਾਂ ਉਹ ਉਨ੍ਹਾਂ ਦੇ ਨਾਲ ਨਾ ਸੀ’’ (ਯੂਹੰਨਾ 20:24)। ਜਦ ਇਹ ਗੈਰਹਾਜ਼ਰ ਚੇਲਾ ਵਾਪਸ ਆਇਆ ਤਾਂ ਦੂਜੇ ਚੇਲਿਆਂ ਨੇ ਉਹਨੂੰ ਦੱਸਿਆ, ‘‘ਅਸਾਂ ਪ੍ਰਭੂ ਨੂੰ ਵੇਖਿਆ ਹੈ’’ (ਯੂਹੰਨਾ 20:25ਓ)। ਥੋਮਾ ਸ਼ੁੱਦੀ ਸੀ: ‘‘ਜਿੰਨਾ ਚਿਰ ਮੈਂ ਉਹ ਦੇ ਹੱਥਾਂ ਵਿਚ ਕਿੱਲਾਂ ਦਾ ਨਿਸ਼ਾਨ ਨਾ ਵੇਖਾਂ ਅਤੇ ਕਿੱਲਾਂ ਦੇ ਨਿਸ਼ਾਨ ਵਿਚ ਆਪਣਾ ਹੱਥ ਨਾ ਵਾੜਾਂ ਇਨਾ ਚਿਰ ਮੈਂ ਕਦੇ ਸੱਚ ਨਾ ਮੰਨਾਂਗਾ’’ (ਯੂਹੰਨਾ 20:25ਅ)।

ਇਕ ਰਸੂਲ ਨੂੰ ਯਕੀਨ ਦੁਆਉਣ ਲਈ ਕੀ ਕਰਨਾ ਪਿਆ (ਯੂਹੰਨਾ 20:26-31; 1 ਕੁਰਿੰਧੀਆਂ 15:5ਅ)

ਇਕ ਹਫਤਾ ਲੰਘ ਗਿਆ, ਰਸੂਲਾਂ ਨੂੰ ਗਲੀਲ ਵਿਚ ਜਾਣ ਲਈ ਆਖਿਆ ਗਿਆ ਸੀ (ਮੱਤੀ 28: 10), ਪਰ ਉਨ੍ਹਾਂ ਨੇ ਜਾਣ ਵਿਚ ਦੇਰ ਕਰ ਦਿੱਤੀ। ਥੋਮਾ ਨੂੰ ਵਿਸ਼ਵਾਸ ਆਏ ਬਗੈਰ ਉਹ ਉੱਥੋਂ ਜਾਣ ਨੂੰ ਤਿਆਰ ਨਹੀਂ ਸੀ ਕਿਉਂਕਿ ਉਨ੍ਹਾਂ ਦੇ ਮਨ ਵਿਸ਼ਵਾਸ ਵਿਚ ਇਕ ਨਹੀਂ ਸਨ।¹⁵ ਸਾਨੂੰ ਨਹੀਂ ਪਤਾ ਕਿ ਦੁਬਾਰਾ ਦਰਸ਼ਨ ਦੇਣ ਲਈ ਪ੍ਰਭੂ ਨੇ ਇਕ ਹਫਤਾ ਕਿਉਂ ਉਡੀਕਿਆ। ਸ਼ਾਇਦ ਉਹ ਚਾਹੁੰਦਾ ਸੀ ਕਿ ਚੇਲੇ ਦੱਸਣ ਕਿ ਉਨ੍ਹਾਂ ਨੇ ਕੀ ਵੇਖਿਆ ਹੈ।

‘‘ਵੇਖਣ ਨਾਲ ਵਿਸ਼ਵਾਸ ਆਉਂਦਾ ਹੈ।’’

ਅਖੀਰ ਵਿਚ ‘‘ਅੱਠਾਂ ਦਿਨਾਂ ਪਿੱਛੋਂ¹⁶ ਉਹ ਦੇ ਚੇਲੇ ਫੇਰ ਅੰਦਰ [ਉਹ ਕਮਰਾ ਜਿੱਥੇ ਉਹ ਠਹਰੇ ਹੋਏ ਸਨ] ਸਨ ਅਤੇ ਥੋਮਾ ਉਨ੍ਹਾਂ ਦੇ ਨਾਲ ਸੀ’’ (ਯੂਹੰਨਾ 20:26ਓ), ਜਦ ਯਿਸੂ ਦੂਜੀ ਵਾਰ ਉਨ੍ਹਾਂ ਨੂੰ ਵਿਖਾਈ ਦਿੱਤਾ (ਵੇਖੋ 1 ਕੁਰਿੰਧੀਆਂ 15:5ਅ)। ਦਰਿਸ਼ ਉਹੀ ਇਕ ਹਫਤਾ ਪਹਿਲਾਂ ਵਾਲਾ ਸੀ (ਦਰਵਾਜ਼ੇ ਬੰਦ ਸਨ) ਅਤੇ ਪ੍ਰਭੂ ਦਾ ਸਲਾਮ ਦੇਣ ਦਾ ਢੰਗ ਵੀ ਉਹੀ ਸੀ: ‘‘ਤੁਹਾਡੀ ਸ਼ੁਅਤੀ ਹੋਵੇ’’ (ਯੂਹੰਨਾ 20:26ਅ)।

ਇਹ ਦਰਸ਼ਨ ਖਾਸਕਰ ਥੋਮਾ ਦੇ ਛਾਇਦੇ ਲਈ ਸੀ। ਸ਼ੱਕ ਕਰਨ ਵਾਲੇ ਨੂੰ ਮਸੀਹ ਨੇ ਆਖਿਆ, ‘‘ਆਪਣੀ ਉੱਗਲ ਉਚੇ ਕਰ ਅਤੇ ਮੇਰੇ ਹੱਥਾਂ ਨੂੰ ਵੇਖ ਅਰ ਆਪਣਾ ਹੱਥ ਉਚੇ ਕਰ ਮੇਰੀ ਵੱਖੀ ਵਿਚ ਵਾੜ ਅਤੇ ਬੇਪਰਤੀਤਾ ਨਾ ਹੋ ਸਗੋਂ ਪਰਤੀਤਮਾਨ ਹੋ’’ (ਯੂਹੰਨਾ 20:27)। ਥੋਮਾ ਦਾ ਜਵਾਬ ਸੀ ‘‘ਹੋਲੀ, ਪੂਰੀ ਸਮਝ ਵਾਲਾ ਅਤੇ ਸਚਮੁਚ ਜ਼ਬਰਦਸਤ ਸੀ; ਐਨੇ ਸਾਫ ਸਬਦਾਂ ਵਿਚ ਮਸੀਹ ਦੇ ਖੁਦਾ ਹੋਣ ਦਾ ਇਕਰਾਰ ਕਰਨ ਵਾਲਾ ਪਹਿਲਾ ਸ਼ਬਦ ਉਹੀ ਸੀ।’’¹⁷ ‘‘ਹੇ ਮੇਰੇ ਪ੍ਰਭੂ ਅਤੇ ਮੇਰੇ ਪਰਮੇਸ਼ੁਰ! ’’¹⁸ (ਯੂਹੰਨਾ 20:28)। ਜੇ, ਡਬਲਯੂ. ਮੈਕਗਰਵੇ ਨੇ ਲਿਖਿਆ ਹੈ:

ਥੋਮਾ ਦੇ ਹੱਕ ਵਿਚ ਇਹ ਕਿਹਾ ਜਾਣਾ ਚਾਹੀਦਾ ਹੈ ਕਿ ਜੇ ਉਸਦੇ ਮਨ ਵਿਚ ਸ਼ੱਕ ਬਹੁਤ ਜ਼ਿਆਦਾ ਸਨ, ਤਾਂ ਵਿਸ਼ਵਾਸ ਦਾ ਉਸ ਦਾ ਇਕਰਾਰ ਦਿਲੋਂ ਸੀ। ਜੀ ਉੱਠਣ ਬਾਰੇ ਉਸ ਦੇ ਸ਼ੱਕ ਬੇਈਤਹਾ ਸਨ ਕਿਉਂਕਿ ਉਹਦੇ ਲਈ ਇਸ ਦੀ ਬੜੀ ਅਹਿਮੀਅਤ ਸੀ; ਇਹਦਾ ਮਤਲਬ ਇਹ ਸੀ ਕਿ ਯਿਸੂ ਖੁਦਾ ਨੂੰ ਛੱਡ ਹੋਰ ਕੋਈ ਨਹੀਂ ਹੈ।¹⁹

‘ਯਕੀਨ ਵੇਖਣ ਨਾਲ ਆਉਂਦਾ ਹੈ’

ਮਸੀਹ ਨੇ ਥੋਮਾ ਨੂੰ ਆਖਿਆ, ‘‘ਤੈਂ ਜੋ ਮੈਨੂੰ ਵੇਖਿਆ ਇਸੇ ਕਰਕੇ ਪਰਤੀਤ ਕੀਤੀ ਹੈ?’’ (ਯੂਹੰਨਾ 20:29ਓ)। ਇਹ ਝਿੜਕ ਥੋਮਾ ਨੂੰ ਤਾਂ ਸੀ ਹੀ ਪਰ ਇਹ ਸਭ ਰਸੂਲਾਂ ਦੇ ਲਈ ਸੀ (ਵੱਖੋਂ ਮਰਕੁਸ 16: 14)। ਉਨ੍ਹਾਂ ਵਿੱਚੋਂ ਕਿਸੇ ਨੇ ਵੀ ਉਦੋਂ ਤਕ ਵਿਸ਼ਵਾਸ ਨਹੀਂ ਕੀਤਾ ਸੀ ਜਦੋਂ ਤਕ ਉਨ੍ਹਾਂ ਨੇ ਉਸ ਨੂੰ ਵੇਖਿਆ ਨਹੀਂ ਸੀ।

ਫਿਰ ਪ੍ਰਭੂ ਨੇ ਅੱਗੇ ਕਿਹਾ, ‘‘ਧੰਨ ਓਹ ਜਿਨ੍ਹਾਂ ਨਹੀਂ ਵੇਖਿਆ ਤਾਂ ਵੀ ਪਰਤੀਤ ਕਰਦੇ ਹਨ’’ (ਯੂਹੰਨਾ 20:29ਅ)। ਇਨ੍ਹਾਂ ਸ਼ਬਦਾਂ ਵਿਚ ਯਿਸੂ ਨੇ ਉਨ੍ਹਾਂ ਲੋਕਾਂ ਨੂੰ ਬਰਕਤ ਦਿੱਤੀ ਜਿਨ੍ਹਾਂ ਨੇ ਉਸ ਨੂੰ ਵੇਖਣ ਤੋਂ ਪਹਿਲਾਂ ਹੀ ਉਸ ਦੇ ਜੀ ਉੱਠਣ ਤੇ ਵਿਸ਼ਵਾਸ ਕਰ ਲਿਆ ਸੀ। ਇਸ ਦਾ ਮਤਲਬ ਇਹ ਵੀ ਹੈ ਕਿ ਇਹ ਸਾਡੇ ਵਿੱਚੋਂ ਉਨ੍ਹਾਂ ਲੋਕਾਂ ਤੇ ਵੀ ਬਰਕਤ ਹੈ ਜਿਨ੍ਹਾਂ ਨੇ ਜੀ ਉੱਠੇ ਪ੍ਰਭੂ ਨੂੰ ਆਪਣੀਆਂ ਜਿਸਮਾਨੀ ਅੱਖਾਂ ਨਾਲ ਨਹੀਂ ਵੇਖਿਆ ਹੈ, ਪਰ ਫਿਰ ਵੀ ਉਸ ਤੇ ਵਿਸ਼ਵਾਸ ਰੱਖਦੇ ਹਨ¹⁰ ਪਤਰਸ ਜਿਸ ਨੇ ਮਸੀਹ ਦੇ ਥੋੜ੍ਹੇ ਸੁਣੇ ਸਨ, ਨੇ ਬਾਅਦ ਵਿਚ ਲਿਖਿਆ, ‘‘ਜਿਹ ਦੇ ਨਾਲ ਬਿਨ ਵੇਖੇ ਤੁਸੀਂ ਪ੍ਰੇਮ ਰੱਖਦੇ ਹੋ ਅਤੇ ਭਾਵੇਂ ਹੁਣ ਉਹ ਨੂੰ ਨਹੀਂ ਵੇਖਦੇ ਤਾਂ ਵੀ ਉਸ ਉੱਤੇ ਨਿਹਚਾ ਕਰ ਕੇ ਐਡਾ ਅਨੰਦ ਕਰਦੇ ਹੋ ਜੋ ਵਰਣਨ ਤੋਂ ਬਾਹਰ ਅਤੇ ਤੇਜ਼ ਨਾਲ ਭਰਪੂਰ ਹੈ’’ (1 ਪਤਰਸ 1:8)।

ਪੁਰਾਣੀ ਕਹਾਵਤ ਹੈ ‘‘ਵੇਖਣ ਨਾਲ ਵਿਸ਼ਵਾਸ ਆਉਂਦਾ ਹੈ।’’ ਇਕ ਅਰਥ ਵਿਚ ਇਸਦਾ ਉਲਟ ਵੀ ਸਹੀ ਹੈ ਕਿ ‘‘ਵਿਸ਼ਵਾਸ ਵੇਖਣ ਨਾਲ ਆਉਂਦਾ ਹੈ।’’ ਜਦੋਂ ਅਸੀਂ ਮਸੀਹ ਵਿਚ ਵਿਸ਼ਵਾਸ ਰੱਖਦੇ ਹਾਂ ਤਾਂ ਅਸੀਂ ਜਿੰਦਗੀ ਨੂੰ ਇਕ ਫਰਕ ਢੰਗ ਨਾਲ ‘‘ਵੇਖਦੇ’’ (ਸਮਝਦੇ) ਹਾਂ ਕਿਉਂਕਿ ਅਸੀਂ ‘‘ਵੇਖਦੇ’’ (ਸਮਝਦੇ) ਹਾਂ ਕਿ ਜਿੰਦਗੀ ਕੀ ਹੈ। ਫਿਰ ਅਸੀਂ ‘‘ਐਡਾ ਅਨੰਦ ਕਰ ਸਕਦੇ ਹਾਂ ਜੋ ਵਰਣਨ ਤੋਂ ਬਾਹਰ ਅਤੇ ਤੇਜ਼ ਨਾਲ ਭਰਪੂਰ ਹੈ।’’

ਜੇ ਅਸੀਂ ਯਿਸੂ ਨੂੰ ਆਪਣੀਆਂ ਜਿਸਮਾਨੀ ਅੱਖਾਂ ਨਾਲ ਨਾ ਵੇਖ ਸਕਦੇ ਹੋਏ ਤਾਂ ਵਿਸ਼ਵਾਸ ਕਿਵੇਂ ਕਰ ਸਕਦੇ ਹਾਂ? ਯੂਹੰਨਾ ਨੇ ਖੁਦਾ ਦੀ ਪ੍ਰੇਰਣਾ ਨਾਨ ਦਿੱਤੀ ਇਕ ਟਿੱਪਣੀ ਵਿਚ ਇਸ ਸਵਾਲ ਦਾ ਜਵਾਬ ਦਿੱਤਾ। ਉਸ ਨੇ ਇਹ ਕਹਿੰਦਿਆਂ ਸ਼ੁਰੂ ਕੀਤਾ, ‘‘ਯਿਸੂ ਨੇ ਹੋਰ ਵੀ ਬਾਹਲੇ ਨਿਸ਼ਾਨ ਚੇਲਿਆਂ ਦੇ ਸਾਹਮਣੇ ਵਿਖਾਏ ਜੋ ਇਸ ਪੁਸਤਕ [ਭਾਵ ਯੂਹੰਨਾ ਦੀ ਪੁਸਤਕ] ਵਿਚ ਨਹੀਂ ਲਿਖੇ ਗਏ’’ (ਯੂਹੰਨਾ 20:30; ਵੱਖੋਂ 21:25)। ਇਹ ਵਿਚਾਰ ਕਰਨ ਤੇ ਕਿ ਯੂਹੰਨਾ ਦੀ ਕਿਤਾਬ ਵਿਚ ਲਿਖੇ ਗਏ ‘‘ਹੋਰ ਨਿਸ਼ਾਨ’’ ਮੱਤੀ, ਮਰਕੁਸ ਅਤੇ ਲੁਕਾ ਵਿਚ ਲਿਖੇ ਗਏ ਹਨ, ਇਹ ਗੱਲ ਸੱਚ ਸਾਬਿਤ ਹੁੰਦੀ ਹੈ।

ਯੂਹੰਨਾ ਨੇ ਅੱਗੇ ਕਿਹਾ, ‘‘ਪਰ ਇਹ ਇਸ ਲਈ ਲਿਖੇ ਗਏ ਹਨ ਭਈ ਤੁਸੀਂ ਪਰਤੀਤ ਕਰੋ ਕਿ ਯਿਸੂ ਜਿਹੜਾ ਹੈ ਉਹੋ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ, ਨਾਲੇ ਪਰਤੀਤ ਕਰ ਕੇ ਉਹ ਦੇ ਨਾਮ ਤੋਂ ਜੀਉਣ ਨੂੰ ਪ੍ਰਾਪਤ ਕਰੋ’’ (ਯੂਹੰਨਾ 20:31)¹¹ ਯੂਹੰਨਾ ਮੁਤਾਬਿਕ ਯਿਸੂ ਦੀ ਜਿੰਦਗੀ ਦੀਆਂ ਦਰਜ ਗੱਲਾਂ ਬਚਾਉਣ ਵਾਲਾ ਵਿਸ਼ਵਾਸ ਦੁਆਉਣ ਲਈ ਕਾਫੀ ਹਨ। ਪਹਿਲਾਂ ਮਸੀਹ ਨੇ ਉਨ੍ਹਾਂ ਦੀ ਗੱਲ ਕੀਤੀ ਸੀ ਜਿਨ੍ਹਾਂ ਨੇ ਰਸੂਲਾਂ ਦੀ ਸਿੱਖਿਆ ਦੇ ਰਾਹੀਂ ਉਸ ਤੇ ਵਿਸ਼ਵਾਸ ਲਿਆਉਣਾ ਸੀ (ਯੂਹੰਨਾ 17:20)। ਬਾਅਦ ਵਿਚ ਪੌਲਸ ਨੇ ਲਿਖਿਆ, ‘‘ਸੋ ਪਰਤੀਤ ਸੁਣਨ ਨਾਲ ਅਤੇ ਸੁਣਨਾ ਮਸੀਹ ਦੇ ਵਚਨ ਤੋਂ ਆਉਂਦਾ ਹੈ’’ (ਰੋਮੀਆਂ 10:17)। ਮੁਬਾਹਕ ਹਨ ਉਹ ਜਿਨ੍ਹਾਂ ਨੇ ਯਿਸੂ ਨੂੰ ਆਪਣੀਆਂ ਜਿਸਮਾਨੀ ਅੱਖਾਂ ਨਾਲ ਨਹੀਂ ਵੇਖਿਆ ਪਰ ਨਵੇਂ ਨੇਮ ਵਿਚ ਖੁਦਾ ਦੀ ਪ੍ਰੇਰਣਾ ਨਾਲ ਦਿੱਤੀ ਗਵਾਹੀ ਕਰਕੇ ਉਸ ਉੱਤੇ ਵਿਸ਼ਵਾਸ ਲਿਆਉਂਦੇ ਹਨ!

**ਸੱਤ ਚੇਲਿਆਂ ਨੂੰ ਯਕੀਨ ਦੁਆਉਣ ਲਈ ਕੀ ਕਰਨਾ ਪਿਆ
(ਯੂਹੰਨਾ 21:1-24)**

ਦ੍ਰਿਸ਼ ਬਦਲ ਕੇ ਹੁਣ ਯਹੂਦੀਆ ਤੋਂ ਗਲੀਲ ਵਿਚ ਚਲਿਆ ਜਾਂਦਾ ਹੈ। ਯਿਸੂ ਨੇ ਆਪਣੇ

ਚੇਲਿਆਂ ਨੂੰ ਦੱਸਿਆ ਸੀ ਕਿ ਉਹ ਉਨ੍ਹਾਂ ਨੂੰ ਗਲੀਲ ਵਿਚ ਮਿਲੇਗਾ (ਮੱਤੀ 26:32; 28:7)। ਯਿਸੂ ਨੇ ਗਲੀਲ ਵਿਚ ‘‘ਅਪਣੇ ਤਾਈਂ ਤਿਬਿਰਿਯਾਸ ਦੀ ਝੀਲ ਉੱਤੇ ਚੇਲਿਆਂ ਨੂੰ ਵਿਖਾਲਿਆ,’’ ਅਤੇ ਉਹ ਨੇ ਇਉਂ ਵਿਖਾਲਿਆ। ‘‘ਇਹ ਤੀਜੀ ਵਾਰ ਸੀ’’²² ਜੋ ਯਿਸੂ ਨੇ ਮੁਰਦਿਆਂ ਵਿੱਚੋਂ ਜੀ ਉੱਠ ਕੇ ਚੇਲਿਆਂ ਨੂੰ ਆਪਣਾ ਦਰਸ਼ਣ ਦਿੱਤਾ। (ਯੂਹੇਨਾ 21:1, 14), ਜੋ ਗਲੀਲ ਦੀ ਝੀਲ ਦਾ ਹੀ ਢੂਜਾ ਨਾਨਾ ਸੀ (ਯੂਹੇਨਾ 6:1) ²³ ਅਸੀਂ ਪੱਕਾ ਨਹੀਂ ਜਾਣਦੇ ਕਿ ਇਹ ਕਦੋਂ ਹੋਇਆ। ਯੂਹੇਨਾ 6:1 ਸਿਰਫ ਐਨਾ ਦਸਦਾ ਹੈ ਕਿ ‘‘ਇਹਦੇ ਪਿੱਛੋਂ’’ ਭਾਵ ਯਹੂਦੀਆ ਵਿਚ ਰਸੂਲਾਂ ਉੱਤੇ ਦੋ ਵਾਰ ਪਰਗਟ ਹੋਣ ਦੇ ਬਾਬਦ, ਚਾਲੀ ਦਿਨਾਂ ਦੌਰਾਨ ਹੀ ਕਿਤੇ ਉਹ ਪਰਗਟ ਹੋਇਆ।

ਕੁਝ ਰਸੂਲਾਂ ਨੂੰ ਯਾਦ ਦੁਆਇਆ ਗਿਆ

ਗਲੀਲ ਦੀ ਝੀਲ ਤੇ ਸਤ ਚੇਲੇ ‘‘ਸ਼ਮਉਣ ਪਤਰਸ ਅਰ ਥੋਮਾ ਜਿਹੜਾ ਦੀਦੁਮਸ ਕਹਾਉਂਦਾ ਹੈ ਅਰ ਨਥਾਨਿਏਲ ਜੋ ਗਲੀਲ ਦੇ ਕਾਨਾ ਦਾ ਸੀ’’²⁴ ਅਰ ਜਬਦੀ ਦੇ ਪੁੱਤਰ [ਯਾਕੂਬ ਅਤੇ ਯੂਹੇਨਾ] ਅਤੇ ਉਹ ਦੇ ਚੇਲਿਆਂ ਵਿੱਚੋਂ ਹੋਰ ... ਇਕੱਠੇ ਸਨ’’ (ਯੂਹੇਨਾ 21:2) ²⁵ ਰਸੂਲਾਂ ਦੀ ਇਹ ਪਸੰਦੀਦਾ ਥਾਂ ਸੀ ਕਿਉਂਕਿ ਯਿਸੂ ਦੀ ਜ਼ਿੰਦਗੀ ਦੀਆਂ ਕਈ ਮਸ਼ਹੂਰ ਗੱਲਾਂ ਝੀਲ ਦੇ ਇਸ ਜਾਂ ਉਸ ਪਾਰ ਵੀ ਹੋਈਆਂ ਸਨ’’²⁶ ਖਾਸਕਰ ਇਹ ਪਤਰਸ, ਯਾਕੂਬ ਅਤੇ ਯੂਹੇਨਾ ਦੀ ਪਸੰਦੀਦਾ ਥਾਂ ਸੀ, ਜੋ ਯਿਸੂ ਦੇ ਪੂਰਣਕਾਲਿਕ ਚੇਲੇ ਬਣਨ ਤੋਂ ਪਹਿਲਾਂ ਮੱਛੀਆਂ ਫੜਦੇ ਸਨ (ਮੱਤੀ 4: 18–22)।

ਸਾਇਦ ਚੇਲਿਆਂ ਨੂੰ ਇਥੋਂ ਆਏ ਕੁਝ ਦੇਰ ਹੋ ਗਈ ਸੀ। ਪਤਰਸ ਪਰੋਸ਼ਾਨ ਹੋ ਰਿਹਾ ਸੀ। ਉਹ ਨੇ ਕਿਹਾ, ‘‘ਮੈਂ ਮੱਛੀਆਂ ਫੜਨ ਨੂੰ ਜਾਂਦਾ ਹਾਂ’’ (ਯੂਹੇਨਾ 21:3ਓ)। ਹੋਰਨਾ ਨੇ ਜਵਾਬ ਦਿੱਤਾ, ‘‘ਅਸੀਂ ਭੀ ਤੇਰੇ ਨਾਲ ਚੱਲਦੇ ਹਾਂ’’ (ਆਇਤ 3ਅ)। ਕੁਝ ਲੋਕ ਇਸ ਦਾ ਮਤਲਬ ਇਹ ਕੱਢਦੇ ਹਨ ਕਿ ਇਨ੍ਹਾਂ ਨੇ ਆਪਣੇ ਰਸੂਲਪੁਣੇ ਨਾਲ ਸਮਝੌਤਾ ਕਰ ਲਿਆ ਸੀ। ਉਹ ਆਪਣੇ ਲਈ ਪ੍ਰਭੂ ਦੀਆਂ ਅਗਲੀਆਂ ਯੋਜਨਾਵਾਂ ਬਾਰੇ ਉਲਖਣ ਵਿਚ ਸਨ, ਪਰ ਸਾਨੂੰ ਇਹ ਨਿਚੋੜ ਨਹੀਂ ਕਦਣਾ ਚਾਹੀਦਾ ਕਿ ਉਹ ਆਪਣੀ ਵਚਨਬੱਧਤਾ ਤੋਂ ਪਿੱਛੇ ਹਟ ਗਏ ਸਨ। ਫਿਲਿਪ ਪੈਂਡਲਟਨ ਨੇ ਲਿਖਿਆ ਹੈ:

ਮੱਛੀਆਂ ਫੜਨ ਜਾਣ ਤੋਂ ਉਨ੍ਹਾਂ ਦਾ ਭਾਵ ਰਸੂਲਪੁਣੇ ਨੂੰ ਛੱਡਣਾ ਨਹੀਂ ਸੀ। ਉਹ ਤਾਂ ਅਗਲੀਆਂ ਘਟਨਾਵਾਂ ਦੀ ਉਡੀਕ ਕਰਦੇ ਹੋਏ ਸਮੇਂ ਦੀ ਵਰਤੋਂ ਕਰ ਰਹੇ ਸਨ; ਪਰ ਆਪਣੇ ਪੁਰਾਣੇ ਕਿੱਤੇ ਵਿਚ ਵਾਪਸ ਜਾ ਕੇ ਉਹ ਆਪਣੇ ਆਪ ਨੂੰ ਇਕ ਅਜ਼ਾਇਸ਼ ਵਿਚ ਵੀ ਪਾ ਰਹੇ ਸਨ (ਲੂਗਾ 9:62) ²⁷

‘‘ਓਹ ਨਿੱਕਲ ਕੇ ਬੇੜੀ²⁸ ਉੱਤੇ ਚੜ੍ਹੇ ਅਤੇ ਉਸ ਰਾਤ²⁹ ਕੁਝ ਨਾ ਫੜਿਆ’’ (ਯੂਹੇਨਾ 21:3ਅ)। ਜਿਵੇਂ ਕੋਈ ਵੀ ਮੱਛੀਆਂ ਫੜਨ ਵਾਲਾ ਤੁਹਾਨੂੰ ਦੱਸ ਸਕਦਾ ਹੈ ਕਿ ਚੰਗੇ ਤੋਂ ਚੰਗੇ ਮਾਛੀਆਂ ਨਾਲ (ਜਾਂ ਰਾਤਾਂ) ਇਵੇਂ ਹੀ ਹੋ ਸਕਦੀਆਂ ਹਨ।

ਦਿਨ ਚੜ੍ਹਨ ਤੋਂ ਬੋੜਾ ਪਹਿਲਾਂ, ‘‘ਯਿਸੂ ਕੰਢੇ ਉੱਤੇ ਆ ਖਲੋਤਾ’’ (ਆਇਤ 4ਓ); ਪਰ ਚੇਲੇ ਜੋ ਕੰਡੇ ਤੋਂ ਸੌ ਕੁ ਗਜ਼³⁰ ਦੂਰ ਸਨ (ਆਇਤ 8), ਉਸ ਨੂੰ ਪਛਾਣ ਨਾ ਸਕੇ (ਆਇਤ 4ਅ) ³¹ ਮਸੀਹ ਨੇ ਉਨ੍ਹਾਂ ਨੂੰ ਉੱਚੀ ਅਵਾਜ਼ ਦਿੱਤੀ, ‘‘ਹੇ ਜਵਾਨੇ,³² ਤੁਸਾਂ ਖਾਣ ਨੂੰ ਕੁਝ ਫੜਿਆ? ’’ (ਆਇਤ 5ਓ)। ਜਵਾਬ ਵਿਚ ‘‘ਨਹੀਂ’’ (ਆਇਤ 5ਅ)। ਆਖ ਕੇ ਉਨ੍ਹਾਂ ਦੇ ਮੂੰਹ ਲਮਕ ਗਏ ਹੋਣਗੇ।

ਯਿਸੂ ਨੇ ਫਿਰ ਅਵਾਜ਼ ਦਿੱਤੀ, ‘‘ਬੇੜੀ ਦੇ ਸਜੇ ਪਾਸੇ ਜਾਲ ਪਾਓ ਤਾਂ ਤੁਹਾਨੂੰ ਲੱਭੋਗਾ’’ (ਆਇਤ 6ਓ)। ਸਾਇਦ ਮਾਛੀਆਂ ਨੂੰ ਲੱਗਾ ਕਿ ਕੰਢੇ ਤੇ ਖਲੋਤਾ ਅਜਨਥੀ ਉਹ ਵੇਖ ਸਕਦਾ ਹੈ ਜੋ ਉਨ੍ਹਾਂ ਨੂੰ ਨਜ਼ਰ ਨਹੀਂ ਆ ਰਿਹਾ, ਜਿਵੇਂ ਕਿ ਪਾਣੀ ਤੇ ਬਣਨ ਵਾਲੀ ਲਹਿਰ ਨਾਲ ਇਹ ਸੰਕੇਤ ਮਿਲਦਾ ਹੈ ਕਿ ਉੱਥੇ ਮੱਛੀਆਂ ਦਾ ਵੱਡਾ ਸੁੰਡ ਹੈ। ਜੋ ਵੀ ਹੋਵੇ, ਉਨ੍ਹਾਂ ਨੇ ਉਹਦੇ ਕਰੇ ਮੁਤਾਬਿਕ ਕੀਤਾ। ਜਦ ਉਨ੍ਹਾਂ ਨੇ

ਜਾਲ ਸੁੰਟਿਆ ਤਾਂ ਉਹ ਭਰਿਆ ਹੋਇਆ ਸੀ ਅਤੇ ‘‘ਮੱਛੀਆਂ ਦੇ ਬਹੁਤ ਹੋਣ ਕਰਕੇ ਉਹ ਨੂੰ ਫੇਰ ਖਿੱਚ ਨਾ ਸਕੇ’’ (ਆਇਤ 6)। ਉਨ੍ਹਾਂ ਦਾ ਜਾਲ ‘‘ਇਕ ਸੌ ਤਿਰਵਿੰਜਾ ਵੱਡੀਆਂ ਵੱਡੀਆਂ ਮੱਛੀਆਂ ਨਾਲ’’ ਲੱਦਿਆ ਹੋਇਆ ਸੀ (ਆਇਤ 11³³)।

ਦੂਜੇ ਬੇਸ਼ੱਕ ਹੈਰਾਨ ਰਹਿ ਗਏ ਹੋਣਗੇ,³⁴ ਪਰ ਯੂਹੰਨਾ ਨੂੰ ਤਿੰਨ ਸਾਲ ਪਹਿਲਾਂ ਦੀ ਇਕ ਅਜਿਹੀ ਹੀ ਘਟਨਾ ਯਾਦ ਆਈ ਹੋਵੇਗੀ ਜਿਸ ਵਿਚ ਤਿੰਨ ਹੋਰ ਮਾਛੀਆਂ ਦੇ ਨਾਲ, ਪੁਰਣਕਾਲੀ ਸੇਵਾ ਲਈ ਪ੍ਰਭੂ ਵੱਲੋਂ ਉਸ ਨੂੰ ਸੱਦੇ ਜਾਣ ਵੇਲੇ ਮੱਛੀਆਂ ਮੌਜੂਦੇ ਦੇ ਰਾਹੀਂ ਫੜੀਆਂ ਗਈਆਂ ਸਨ (ਲੂਕਾ 5: 1–11)। ਪਤਰਸ ਨੂੰ ਇਹ ਕਹਿੰਦਿਆਂ ਕਿ ‘‘ਇਹ ਤਾਂ ਪ੍ਰਭੂ ਹੈ’’ (ਯੂਹੰਨਾ 21: 7ਓ)। ਸੈਂ ਉਸ ਦੀ ਅਵਸ਼ਾਸ ਵਿਚ ਰੋਮਾਂਚ ਨੂੰ ਸੁਣ ਸਕਦਾ ਹਾਂ।

‘‘ਜਾਂ ਸਮਉਣ ਪਤਰਸ ਨੇ ਇਹ ਸੁਣਿਆ ਜੋ ਉਹ ਪ੍ਰਭੂ ਹੈ ਤਾਂ ਇਸ ਲਈ ਜੋ ਉਹ ਨੰਗਾ ਸੀ ਉਹ ਨੇ ਉੱਤੇ ਦਾ ਲੋੜਾ ਲੱਕ ਨਾਲ ਬੰਧੂ ਕੇ [ਜੇ ਉਸ ਨੇ ਕੰਮ ਕਰਨ ਲਈ ਲਾਹ ਦਿੱਤਾ ਸੀ³⁵] ਸ਼ੀਲ ਵਿਚ ਛਾਲ ਮਾਰੀ’’ (ਆਇਤ 7ਾ)। ਉਸ ਨੇ ਮੱਛੀਆਂ ਫੜਨ ਲਈ ਆਪਣਾ ਕੱਪੜਾ ਲਾਹਿਆ ਹੋਇਆ ਸੀ,³⁶ ਪਰ ਹੁਣ ਉਸ ਨੇ ਉਸ ਨੂੰ ਫੇਰ ਪਾ ਲਿਆ। ਕੱਪੜੇ ਪਾ ਕੇ ਤੈਰਨਾ ਔਖਾ ਹੋ ਜਾਂਦਾ ਹੈ, ਪਰ ਉਹ ਆਪਣੇ ਪ੍ਰਭੂ ਲਈ ਸਨਮਾਨ ਵਿਖਾਉਣਾ ਚਾਹੁੰਦਾ ਸੀ। ਉਸ ਨੇ ਕੰਢੇ ਤੇ ਵਾਪਸ ਆਉਣ ਲਈ ਬੇੜੀ ਦੀ ਉਡੀਕ ਨਹੀਂ ਕੀਤੀ ਬਲਕਿ ‘‘ਸੀਲ ਵਿਚ ਛਾਲ ਮਾਰੀ’’ (ਆਇਤ 7ਇ) ਅਤੇ ਤਰ ਕੇ ਯਿਸੂ ਦੇ ਕੋਲ ਆਇਆ। ਦੂਜੇ ਵੀ ‘‘ਮੱਛੀਆਂ ਦਾ ਜਾਲ ਖਿੱਚਦੇ ਹੋਏ ਬੇੜੀ³⁷ ਵਿਚ’’ ਆ ਗਏ (ਆਇਤ 8)।

ਕੰਢੇ ਤੇ ਪਹੁੰਚ ਕੇ ਉਨ੍ਹਾਂ ਨੇ ਯਿਸੂ ਨੂੰ ‘‘ਕੋਲਿਆਂ ਦੀ ਅੱਗ ਧਰੀ ਹੋਈ ਅਰ ਉਹ ਦੇ ਉੱਤੇ ਮੱਛੀ ਰੱਖੀ ਹੋਈ ਅਤੇ ਰੋਟੀ ਵੇਖੀ’’ (ਆਇਤ 9)³⁸ ਪ੍ਰਭੂ ਨੇ ਉਨ੍ਹਾਂ ਮੱਛੀਆਂ ਵਿਚ ਜਿਨ੍ਹਾਂ ਨੂੰ ਉਹ ਪਹਿਲਾਂ ਹੀ ਪਕਾ ਰਿਹਾ ਸੀ ਹੋਰ ਮੱਛੀਆਂ ਫੜਵਾ ਕੇ ਵਧਾ ਦਿੱਤੀਆਂ (ਆਇਤਾਂ 10, 11)। ਸਭ ਕੁਝ ਤਿਆਰ ਹੋ ਜਾਣ ਤੇ ਉਸ ਨੇ ਕਿਹਾ, ‘‘ਆਓ ਭੋਜਨ ਛੁਕੋ’’ (ਆਇਤ 12ਓ), ਅਤੇ ਉਨ੍ਹਾਂ ਨੂੰ ਦਿੱਤਾ (ਆਇਤ 13)। ਸਭ ਵੇਖ ਸਕਦੇ ਸਨ ਕਿ ‘‘ਇਹ ਪ੍ਰਭੂ ਹੈ’’ (ਆਇਤ 12ਅ) ਅਤੇ ਉਹ ਜ਼ਿੰਦਾ ਹੈ!³⁹

ਇਕ ਰਸੂਲ ਬਹਾਲ ਹੋਇਆ

ਜਿਵੇਂ ਰਸੂਲਾਂ ਨੂੰ ਪਿਛਲੀ ਵਾਰ ਵਿਖਾਈ ਦੇਣ ਵੇਲੇ ਯਿਸੂ ਦਾ ਮੁੱਖ ਧਿਆਨ ਥੋਮਾ ਤੇ ਸੀ, ਉਵੇਂ ਹੀ ਇਸ ਦਰਸ਼ਨ ਵਿਚ ਪਤਰਸ ਤੇ ਸੀ। ਸਭ ਰਸੂਲਾਂ ਵਿੱਚੋਂ ਪਤਰਸ ਭਵਿੱਖ ਬਰੇ ਸ਼ਾਇਦ ਸਭ ਤੋਂ ਵੱਧ ਦੁਵਿਧਾ ਵਿਚ ਸੀ। ਸੈਂ ਉਸ ਦੇ ਇਹ ਸੋਚਣ ਦੀ ਕਲਪਨਾ ਕਰ ਸਕਦਾ ਹਾਂ, ‘‘ਭਲਾ ਪ੍ਰਭੂ ਆਪਣਾ ਇਨਕਾਰ ਕਰਨ ਲਈ ਮੈਨੂੰ ਕਦੇ ਮਾਫ਼ ਕਰ ਸਕਦਾ ਹੈ? ਭਲਾ ਉਸਦੀਆਂ ਯੋਜਨਾਵਾਂ ਵਿਚ ਅਜੇ ਵੀ ਮੇਰੇ ਲਈ ਥਾਂ ਹੈ?’’ ਸ਼ਾਹ ਵੇਲਾ ਕਰਨ ਦੇ ਬਾਅਦ (ਆਇਤ 15ਓ), ਯਿਸੂ ਇਸ ਰਸੂਲ ਨੂੰ ਦੁਖਿਆਂ ਤੋਂ ਅੱਡ ਲੈ ਗਿਆ⁴⁰ ਫਿਰ ਉਸ ਤੋਂ ਬਾਅਦ ਜਜਬਾਤੀ ਦਰਿਸ਼ ਬਣ ਗਿਆ। ਪ੍ਰਭੂ ਨੇ ਪਹਿਲਾਂ ਪੁੱਛਿਆ, ‘‘ਹੇ ਸਮਉਣ ਯੂਹੰਨਾ ਦੇ ਪੁੱਤਰ ਕੀ ਤੂ ਮੈਨੂੰ ਇਨ੍ਹਾਂ ਨਾਲੋਂ ਵਧ ਪਿਆਰ ਕਰਦਾ ਹੈਂ?’’ (ਆਇਤ 15ਅ)। ਕਈ ਲੋਕ ‘‘ਇਨ੍ਹਾਂ ਸ਼ਬਦ ਤੋਂ ਭਾਵ ਦੂਜੇ ਰਸੂਲਾਂ ਲਈ ਮੰਨਦੇ ਹਨ; ਆਖਰ ਪਤਰਸ ਨੇ ਬਾਕੀ ਸਭਨਾਂ ਨਾਲੋਂ ਵੱਧ ਵਫ਼ਾਦਾਰੀ ਦਾ ਦਾਅਵਾ ਕੀਤਾ ਸੀ’’ (ਮੱਤੀ 26: 33)। ਹੋਰਾਂ ਦਾ ਮੰਨਣਾ ਹੈ ਕਿ ‘‘ਇਨ੍ਹਾਂ’’ ਤੋਂ ਭਾਵ ਮੱਛੀਆਂ ਫੜਨ ਦੇ ਸਮਾਨ ਤੋਂ ਹੈ; ਕਿਉਂਕਿ ਮਸੀਹ ਵੇਖ ਸਕਦਾ ਸੀ ਕਿ ਨਿਰਾਸਾ ਵਿਚ ਪਤਰਸ ਆਪਣੇ ਪਿਛਲੇ ਕਿੱਤੇ ਵਿਚ ਵਾਪਸ ਜਾਣ ਤੇ ਵਿਚਾਰ ਕਰ ਰਿਹਾ ਸੀ। ਇਹ ਅਹਿਮ ਨਹੀਂ ਹੈ ਕਿ ਅਸੀਂ ਇਨ੍ਹਾਂ ਸ਼ਬਦਾਂ ਦਾ ਅਰਥ ਵੇਖੀਏ; ਯਿਸੂ ਦੇ ਸਵਾਲ ਤੋਂ ਭਾਵ ਇਹ ਹੈ ਕਿ ‘‘ਤੂ ਮੈਨੂੰ ਕਿਸੇ ਵੀ ਚੀਜ਼ ਅਤੇ ਬੰਦੇ ਨਾਲੋਂ ਵੱਧ ਪਿਆਰ ਕਰਦਾ ਹੈਂ?’’ ਇਹ ਇਕ ਅਜਿਹਾ ਸਵਾਲ ਹੈ ਜੋ ਸਾਡੇ ਵਿੱਚੋਂ ਹਰ ਕਿਸੇ ਨੂੰ ਆਪਣੇ ਆਪ ਤੋਂ ਪੁੱਛਣ ਦੀ ਲੋੜ ਹੈ।

ਪਤਰਸ ਨੇ ਜਵਾਬ ਦਿੱਤਾ, ‘‘ਹਾਂ ਪ੍ਰਭੂ ਜੀ ਤੂੰ ਜਾਣਦਾ ਹੈਂ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ। ਓਨ ਉਹ ਨੂੰ ਕਿਹਾ, ਮੇਰੇ ਲੇਲਿਆਂ ਨੂੰ ਚਾਰ’’ (ਯੂਹੇਨਾ 21: 15ਈ)। ਇਹ ਸਵਾਲ ਪੁੱਛਦਿਆਂ ਯਿਸੂ ਨੇ ‘‘ਪਿਆਰ’’ ਲਈ ਸਭ ਤੋਂ ਉੱਚੇ ਯੂਨਾਨੀ ਸ਼ਬਦ *agapao* ਦੀ ਵਰਤੋਂ ਕੀਤੀ ਸੀ। ਯੂਹੇਨਾ ਨੇ ‘‘ਪਰਮੇਸ਼ੁਰ ਪ੍ਰੇਮ ਹੈ’’ ਲਿਖਣ ਵੇਲੇ *agapao* ਦੇ ਇਕ ਰੂਪ ਦੀ ਹੀ ਵਰਤੋਂ ਕੀਤੀ (1 ਯੂਹੇਨਾ 4: 8)। ਪ੍ਰੇਮ ਦੀ ਮਹਾਨਤਾ ਬਾਰੇ ਲਿਖਦਿਆਂ ਪੌਲਸ ਨੇ ਇਸੇ ਸ਼ਬਦ ਦੇ ਇਕ ਰੂਪ ਨੂੰ ਵਰਤਿਆ ਸੀ (1 ਕੁਰਿੰਧੀਆਂ 13)। ਪਰ ਪਤਰਸ ਨੇ ਯਿਸੂ ਦੇ ਸਵਾਲ ਦਾ ਜਵਾਬ ਦਿੰਦਿਆਂ *phileo* ਵਰਤਿਆ। ‘‘ਪਿਆਰ’’ ਲਈ ਲਗਾਅ ਅਤੇ ਦੇਸਤੀ ਦਾ ਸੰਕੇਤ ਦਿੰਦਾ ਇਹ ਸ਼ਬਦ ਛੋਟਾ ਮੰਨਿਆ ਜਾਂਦਾ ਹੈ’’⁴¹ ਇਕ ਅਰਥ ਵਿਚ ਯਿਸੂ ਨੇ ਪੁੱਛਿਆ, ‘‘ਤੂੰ ਮੈਨੂੰ ਸੁਚਮੁਚ ਪਿਆਰ ਕਰਦਾ ਹੈਂ?’’ ਅਤੇ ਰਸੂਲ ਦਾ ਜਵਾਬ ਸੀ, ‘‘ਪ੍ਰਭੂ ਜੀ, ਤੂੰ ਜਾਣਦਾ ਹੈਂ ਕਿ ਮੈਂ ਤੇਰਾ ਦੋਸਤ ਹਾਂ।’’⁴² ‘‘ਜਾਹਿਰ ਹੈ ਕਿ ਪਤਰਸ ਜੋ ਇਕ ਵਾਰ ਡਿੰਗ ਗਿਆ, ਆਪਣੇ ਆਪ ਨੂੰ ਵਚਨਬੱਧਤਾ ਦੇ ਉੱਚੇ ਦਰਜੇ ਦੇ ਯੋਗ ਨਹੀਂ ਬਣਾ ਰਿਹਾ ਸੀ, ਜਿਸ ਦਾ ਸੁਝਾਅ ਅਗਾਮੇ⁴³ ਸ਼ਬਦ ਤੋਂ ਮਿਲਦਾ ਹੈ।’’⁴⁴ ਮਸੀਹ ਨੇ ਪਤਰਸ ਦੇ ਜਵਾਬ ਦੇ ਬਾਅਦ ਕਿਹਾ, ‘‘ਮੇਰੇ ਲੇਲਿਆਂ ਨੂੰ ਚਾਰ’’ (ਆਇਤ 15ਸ)।

ਯਿਸੂ ਨੇ ਇਕ ਵਾਰ ਫਿਰ ਪੁੱਛਿਆ, ‘‘ਹੇ ਸਮਉਣ ਯੂਹੇਨਾ ਦੇ ਪੁੱਤਰ ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?’’ (ਆਇਤ 16ਈ)। ਰਸੂਲ ਨੇ ਫਿਰ ਜਵਾਬ ਦਿੱਤਾ, ‘‘ਪ੍ਰਭੂ ਜੀ ਤੂੰ ਤਾਂ ਸਭ ਜਾਣੀ ਜਾਣ ਹੈਂ।’’ (ਆਇਤ 16ਅ)। ਪ੍ਰਭੂ ਨੇ ਕਿਹਾ, ‘‘ਮੇਰੀਆਂ ਭੇਡਾਂ ਦੀ ਰੱਛਿਆ ਕਰ’’ (ਆਇਤ 16ਅ)।

ਪ੍ਰਭੂ ਨੇ ਤੀਜੀ ਵਾਰ ਪੁੱਛਿਆ, ‘‘ਹੇ ਸਮਉਣ ਯੂਹੇਨਾ ਦੇ ਪੁੱਤਰ ਕੀ ਤੂੰ ਮੇਰੇ ਨਾਲ ਹਿੱਤ ਕਰਦਾ ਹੈਂ?’’ (ਆਇਤ 17ਉ)। ਇਸ ਵਾਰ ਯਿਸੂ ਨੇ ‘‘ਪਿਆਰ’’ ਲਈ ਫੀਲਿਓ ਸ਼ਬਦ ਹੀ ਵਰਤਿਆ ਜਿਸਦੀ ਵਰਤੋਂ ਪਤਰਸ ਕਰਦਾ ਆ ਰਿਹਾ ਸੀ। ਇਕ ਅਰਥ ਵਿਚ ਉਸਨੇ ਪੁੱਛਿਆ, ‘‘ਕੀ ਤੂੰ ਸਚਮੁਚ ਮੇਰਾ ਦੋਸਤ ਹੈਂ?’’ ਰਸੂਲ ਮਸੀਹ ਦੇ ਸਵਾਲ ਪੁੱਛੇ ਜਾਣ ਤੋਂ ‘‘ਉਦਾਸ ਹੋਇਆ।’’ ਉਸ ਨੇ ਜਵਾਬ ਦਿੱਤਾ, ‘‘ਪ੍ਰਭੂ ਜੀ ਤੂੰ ਤਾਂ ਸਭ ਜਾਣੀ ਜਾਣ ਹੈਂ ਤੈਨੂੰ ਮਾਲੂਮ ਹੈ ਜੋ ਮੈਂ ਤੇਰੇ ਨਾਲ ਹਿੱਤ ਕਰਦਾ ਹਾਂ।’’ (ਆਇਤ 17ਅ)। ਦੂਜੇ ਸ਼ਬਦਾਂ ਵਿਚ, ‘‘ਤੂੰ ਜਾਣਦਾ ਹੈਂ ਕਿ ਮੈਂ ਤੇਰਾ ਦੋਸਤ ਹਾਂ।’’ ਮਸੀਹ ਨੇ ਕਿਹਾ, ‘‘ਮੇਰੀਆਂ ਭੇਡਾਂ ਨੂੰ ਚਾਰ’’ (ਆਇਤ 17ਈ)।

ਲੇਖਕਾਂ ਨੇ ਸੁਝਾਅ ਦਿੱਤੇ ਹਨ ਕਿ ਯਿਸੂ ਨੇ ਪਤਰਸ ਨੂੰ ਤਿੰਨ ਵਾਰ ਆਪਣੇ ਪਿਆਰ ਦਾ ਇਕਰਾਰ ਕਰਵਾ ਕੇ ਉਸ ਦੇ ਤਿੰਨ ਵਾਰ ਇਨਕਾਰ ਕਰਨ ਨੂੰ ਰਦ ਦਿੱਤਾ, ਜੋ ਕਿ ਹੋ ਵੀ ਸਕਦਾ ਹੈ। ਘੱਟੋ ਘੱਟ ਸਮਉਣ ਲਈ ਇਹ ਸਾਫ਼ ਹੋ ਜਾਣਾ ਚਾਹੀਦਾ ਸੀ ਕਿ ਉਸਦੇ ਪ੍ਰਭੂ ਨੇ ਉਸ ਨੂੰ ਬਾਹਰ ਨਹੀਂ ਸੁੱਟਿਆ, ਬਲਕਿ ਉਸ ਕੋਲ ਅਜੇ ਵੀ ਅਹਿਮ ਕੰਮ ਸੀ। ਰਸੂਲ ਨੂੰ ਦਿੱਤੀ ਗਈ ਚੁਣੌਤੀ ‘‘ਮੇਰੇ ਲੇਲਿਆਂ ਨੂੰ ਚਾਰ,’’ ‘‘ਮੇਰੀਆਂ ਭੇਡਾਂ ਦੀ ਰੱਛਿਆ ਕਰ’’ ਅਤੇ ‘‘ਮੇਰੀ ਭੇਡਾਂ ਨੂੰ ਚਾਰ’’ ਸ਼ਬਦਾਂ ਵਿਚ ਹੈ (ਆਇਤਾਂ 15-17)। ਕਲੀਸੀਆ ਦੇ ਮੁੱਢਲੇ ਦਿਨਾਂ ਵਿਚ ਰਸੂਲ ਪੂਰੇ ‘‘ਇੱਜੜ’’ (ਖੁਦਾ ਦੇ ਸਭ ਲੋਕਾਂ) ਲਈ ਖਾਸ ‘‘ਆਜ਼ੜੀਆਂ’’ ਦੇ ਰੂਪ ਵਿਚ ਕੰਮ ਕਰਦੇ ਸਨ।⁴⁵ ਬਾਅਦ ਵਿਚ ਰਸੂਲ ਦੇ ਰੂਪ ਵਿਚ ਪਤਰਸ ਦੀ ਖਾਸ ਜ਼ਿੰਮੇਵਾਰੀ ਦੇ ਇਲਾਵਾ ਉਸ ਨੇ ਇਕ ਸਥਾਨਕ ਮੰਡਲੀ ਵਿਚ ਇਸ ਦੇ ਇਕ ਚਰਵਾਹੇ (ਐਲਡਰ, ਜਾਂ ਨਿਗਾਹਬਾਨ; ਵੇਖੋ 1 ਪਤਰਸ 5: 1-4) ਦੇ ਰੂਪ ਵਿਚ ਵੀ ਸੇਵਾ ਕੀਤੀ।

ਜੇ ਪਤਰਸ ਯਿਸੂ ਵੱਲੋਂ ਉਸ ਨੂੰ ਦਿੱਤੀ ਗਈ ਭੂਮਿਕਾ ਨੂੰ ਲੈਣ ਲਈ ਤਿਆਰ ਹੋ ਗਿਆ ਤਾਂ ਉਸ ਨੂੰ ਕੀਮਤ ਚੁਕਾਉਣ ਲਈ ਵੀ ਤਿਆਰ ਹੋਣਾ ਜ਼ਰੂਰੀ ਸੀ ਜੋ ਕਿ ਸ਼ਹੀਦ ਦੀ ਮੌਤ ਸੀ। ਮਸੀਹ ਨੇ ਰਸੂਲ ਨਾਲ ਇਸ ਗੱਲਬਾਤ ਨੂੰ ਜਾਰੀ ਰੱਖਿਆ:

ਯਿਸੂ ਨੇ ਉਹ ਨੂੰ ਆਖਿਆ, ... ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਜਾਂ ਤੂੰ ਜੁਆਨ ਸੈਂ ਤਾਂ ਆਪਣਾ ਲੱਕ ਬੰਨ੍ਹ ਕੇ ਜਿੱਥੇ ਤੇਰਾ ਜੀ ਕਰਦਾ ਸੀ ਤੂੰ ਉੱਥੇ ਜਾਂਦਾ ਸੈਂ। ਪਰ ਜਾਂ ਤੂੰ ਬੁੱਢਾ

ਹੋਵੇਂਗਾ ਤਾਂ ਆਪਣੇ ਹੱਥ ਲੈਮੇ ਕਰੇਂਗਾ ਅਤੇ ਕੋਈ ਹੋਰ ਤੇਰਾ ਲੱਕ ਬੰਦੂਗਾ ਅਰਜਿਖੇ ਤੇਰਾ ਜੀ ਨਾ ਕਰੇ ਉੱਥੇ ਤੈਨੂੰ ਲੈ ਜਾਵੇਗਾ। ਉਸ ਨੇ ਇਹ ਗੱਲ ਇਸ ਲਈ ਆਖੀ ਭਈ ਪਤਾ ਦੇਵੇ ਜੋ ਉਹ ਕਿਹੜੀ ਮੌਤ ਨਾਲ ਪਰਮੇਸ਼ਰ ਦੀ ਵਡਿਆਈ ਕਰੇਗਾ ਅਰਦਿਹ ਕਹਿ ਕੇ ਉਹ ਨੂੰ ਆਖਿਆ, ਮੇਰੇ ਮਗਰ ਹੋ ਤੁਰ⁴⁶ (ਯੂਹੰਨਾ 21: 17ਅ-19)।

ਜਿਸੂ ਨੇ ਸ਼ਬਦਾਂ ਦੇ ਖੇਡ ਦੀ ਵਰਤੋਂ ਕੀਤੀ: ਆਇਤ 18 ਵਿਚ ਦੂਜੀ ਵਾਰ ‘‘ਲੱਕ ਬੰਦੂਣਾ’’ ਇਸ ਰਸੂਲ ਦੇ ਦੁਸ਼ਮਣਾਂ ਵੱਲੋਂ ਉਸ ਨੂੰ ਮੌਤ ਲਈ ਲਿਜਾਏ ਜਾਣ ਵੇਲੇ ਉਸ ਤੇ ਹੱਥ ਬੰਨ੍ਹਣ ਦੀ ਗੱਲ ਸੀ (ਮਰਕੁਸ 15: 1)। ਬਾਈਬਲ ਤੋਂ ਖੁਦਾ ਦੀ ਪ੍ਰੇਰਣਾ ਰਹਿਤ ਰਵਾਇਤ ਮੁਤਾਬਿਕ 34 ਸਾਲ ਬਾਅਦ ਪਤਰਸ ਨੂੰ ਸਲੀਬ ਤੇ ਉਲਟਾ ਟੰਗਿਆ ਗਿਆ⁴⁷ ਇਹ ਰਵਾਇਤ ਸਹੀ ਹੈ ਜਾਂ ਨਹੀਂ, ਪਰ ਯੂਹੰਨਾ 21: 18 ਤੋਂ ਇਕ ਗੱਲ ਸਾਫ਼ ਹੈ ਕਿ ਜੇ ਪਤਰਸ ਨੇ ਪ੍ਰਭੂ ਦੇ ਮਗਰ ਚੱਲਦੇ ਰਹਿਣ ਦੀ ਉਸਦੀ ਚੁਣੌਤੀ ਨੂੰ ਮੰਨ ਲਿਆ ਤਾਂ ਉਸ ਨੂੰ ਆਪਣੇ ਈਮਾਨ ਦੀ ਖਾਤਰ ਇਕ ਦਿਨ ਮਰਨਾ ਪੈਣਾ ਸੀ।

ਕਹਾਣੀ ਦਾ ਅੰਤ ਤਸਵੀਰ ਵਿਚ ਯੂਹੰਨਾ ਦੇ ਆਉਣ ਨਾਲ ਹੁੰਦਾ ਹੈ, ਜਿਸਨੇ ਪਤਰਸ ਦੀ ਬਹਾਲੀ ਨੂੰ ਵੇਖਿਆ ਸੀ।⁴⁸ ਪਤਰਸ ਨੇ ਯੂਹੰਨਾ ਵੱਲ ਵੇਖਿਆ ਜੋ ਉਨ੍ਹਾਂ ਦੇ ਮਗਰ ਸੀ (ਯੂਹੰਨਾ 21: 20), ਅਤੇ ਜਿਸੂ ਤੋਂ ਪੁੱਛਿਆ, ‘‘ਪ੍ਰਭੂ ਜੀ ਐਸ ਦੇ ਨਾਲ ਕੀ ਬੀਤੇਰੀ?’’ (ਆਇਤ 21)। ਦੂਜੇ ਸ਼ਬਦਾਂ ਵਿਚ, ‘‘ਤੁਸਾਂ ਇਹ ਸੰਕੇਤ ਤਾਂ ਦੇ ਦਿੱਤਾ ਹੈ ਕਿ ਮੈਂ ਆਪਣੇ ਈਮਾਨ ਦੀ ਖਾਤਰ ਮਰਾਂਗਾ। ਯੂਹੰਨਾ ਦਾ ਕੀ ਹੋਵੇਗਾ? ਭਲਾ ਉਹ ਵੀ ਸ਼ਹੀਦ ਦੀ ਮੌਤ ਮਰੇਗਾ?’’ ਮਸੀਹ ਨੇ ਉਸ ਨੂੰ ਬੜਾ ਰੁਖਾ ਜਿਹਾ ਜਵਾਬ ਦਿੱਤਾ, ‘‘ਜੇ ਮੈਂ ਚਾਹਾਂ ਜੋ ਉਹ ਮੇਰੇ ਆਉਣ ਤੀਕ ਠਹਿਰੇ ਤਾਂ ਤੈਨੂੰ ਕੀ? ਤੂੰ ਮੇਰੇ ਮਗਰ ਹੋ ਤੁਰ’’ (ਆਇਤ 22)। ਜਿਸੂ ਪਤਰਸ ਨੂੰ ਉਨ੍ਹਾਂ ਗੱਲਾਂ ਦੀ ਪੁੱਛ ਗਿੱਛ ਨਾ ਕਰਨ ਲਈ ਆਖ ਰਿਹਾ ਸੀ, ਜਿਨ੍ਹਾਂ ਦਾ ਕੋਈ ਮਤਲਬ ਨਹੀਂ। ਯੂਹੰਨਾ ਦੀ ਫਿਕਰ ਕਰਨ ਨਾਲੋਂ ਪਤਰਸ ਦੀ ਦਿਲਚਸਪੀ ਇਹ ਯਕੀਨੀ ਬਣਾਉਣ ਵਿਚ ਹੋਣੀ ਚਾਹੀਦੀ ਸੀ ਕਿ ਉਹ ਪ੍ਰਭੂ ਦੇ ਮਗਰ ਚੱਲਣ ਦੇ ਹੁਕਮ ਪ੍ਰਤੀ ਆਪ ਵਡਾਦਾਰੀ ਨਾਲ ਬਣਿਆ ਰਹੇਗਾ।

ਸ਼ਾਇਦ ਪਤਰਸ ਨੇ ਯੂਹੰਨਾ ਬਾਰੇ ਕਹੀ ਗਈ ਜਿਸੂ ਦੀ ਗੱਲ ਨੂੰ ਦੂਜਿਆਂ ਨੂੰ ਦਸ਼ਿਅਤ ਕਿਉਂਕਿ ‘‘ਭਾਈਆਂ ਵਿਚ ਇਹ ਗੱਲ ਖਿੰਡ ਗਈ ਭਈ ਉਹ ਚੇਲਾ ਨਾ ਮਰੂ’’ (ਆਇਤ 23ਓ)- ਭਾਵੇਂ ਜਿਸੂ ਨੇ ਇਹ ਨਹੀਂ ਕਿਹਾ ਸੀ (ਆਇਤ 23ਅ)। ਖੁਦਾ ਦੀ ਪ੍ਰੇਰਣਾ ਰਹਿਤ ਰਵਾਇਤ ਮੁਤਾਬਿਕ ਸਿਰਫ ਯੂਹੰਨਾ ਹੀ ਇੱਕੋ ਇਕ ਰਸੂਲ ਸੀ ਜਿਹੜਾ ਆਪਣੀ ਮੌਤੇ ਮਰਿਆ। ਜੇ ਯੂਹੰਨਾ ਨੇ ਇੰਜੀਲ ਦਾ ਆਪਣਾ ਵਿਰਤਾਂਤ 90 ਦੇ ਦਹਾਕੇ ਵਿਚ ਲਿਖ ਦਿੱਤਾ,⁴⁹ ਤਾਂ ਉਸ ਵਕਤ ਉਸ ਦੀ ਉਮਰ 90 ਦੇ ਕਰੀਬ ਹੋਵੇਗੀ, ਜੋ ਇਸ ਕਹਾਵਤ ਦੇ ਸਹੀ ਹੋਣ ਦੀ ਹਮਾਇਤ ਕਰਦਾ ਹੈ। ਸ਼ਾਇਦ ਆਤਮਾ ਨੇ ਯੂਹੰਨਾ ਨੂੰ ਅਫਵਾਹ ਨੂੰ ਦਬਾਉਣ ਲਈ ਵੀ 20 ਤੋਂ 23 ਆਇਤਾਂ ਵਿਚ ਟਿੱਪਣੀਆਂ ਜੋੜਨ ਵਿਚ ਅਗਰਵਾਈ ਦਿੱਤੀ।

ਕਹਾਣੀ ਵਿਚ ਇਸ ਭਾਗ ਨੂੰ ਜੋੜਨ ਦਾ ਖੁਦਾ ਦਾ ਇਗਾਦਾ ਜੋ ਵੀ ਰਿਹਾ ਹੋਵੇ, ਪਰ ਇਸ ਨਾਲ ਇਸ ਅਹਿਮ ਆਇਤ ਦੀ ਜਾਣ ਪਛਾਣ ਮਿਲ ਜਾਂਦੀ ਹੈ: ‘‘ਇਹ ਉਹੋ [ਜਿਹਦੀ ਪਤਰਸ ਗੱਲ ਕਰ ਰਿਹਾ ਸੀ; ਭਾਵ ਯੂਹੰਨਾ] ਚੇਲਾ ਹੈ ਜਿਹੜਾ ਇਨ੍ਹਾਂ ਗੱਲਾਂ ਦੀ ਸਾਖੀ ਦਿੰਦਾ ਹੈ ਅਰਜਿਖੇ ਨੇ ਏਹ ਗੱਲਾਂ ਲਿਖੀਆਂ ਅਤੇ ਅਸੀਂ ਜਾਣਦੇ ਹਾਂ ਜੋ ਉਹ ਦੀ ਸਾਖੀ ਸੱਚੀ ਹੈ’’ (ਆਇਤ 24)। ਇਸ ਦੀ ਭਾਸ਼ਾ ਬੜੀ ਖਾਸ ਹੈ,⁵⁰ ਪਰ ਸੰਦੇਸ਼ ਬੜਾ ਸਾਫ਼ ਹੈ ਕਿ ਯੂਹੰਨਾ ਨੇ ਜੀ ਉੱਠੇ ਮਸੀਹ ਨੂੰ ਵੇਖਿਆ ਸੀਅਤੇ ਉਸ ਦੀ ਗਵਾਹੀ ਤੇ ਭਰੋਸਾ ਕੀਤਾ ਜਾ ਸਕਦਾ ਹੈ। ਮਸੀਹ ਸਚਮੁਚ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ!

ਸਾਰ

ਜਿਸੂ ਨੇ ‘‘ਯਕੀਨ ਦੁਆਉਣ ਵਾਲੇ ਬਹੁਤ ਸਾਰੇ ਸਬੂਤਾਂ ਨਾਲ’’ ਆਪਣੇ ਚੇਲਿਆਂ ਨੂੰ ਸਾਬਤ ਕੀਤਾ ਕਿ ਉਹ ਸਚਮੁਚ ਜ਼ਿੰਦਾ ਹੈ। ਫਿਰ ਯੂਹੰਨਾ ਨੇ (ਇੰਜੀਲ ਦੇ ਵਿਰਤਾਂਤਾਂ ਦੇ ਹੋਰ ਲੇਖਕਾਂ ਨਾਲ) ਇਨ੍ਹਾਂ ਘਟਨਾਵਾਂ ਨੂੰ ਦਰਜ ਕੀਤਾ ਤਾਂ ਜੋ ਅਸੀਂ ਵੀ ਵਿਸ਼ਵਾਸ ਕਰ ਸਕੀਏ (ਯੂਹੰਨਾ 20:30, 31)। ਮੇਰੀ ਦੁਆ ਹੈ ਕਿ ਮੱਤੀ, ਮਰਭੁਸ, ਲੂਕਾ ਅਤੇ ਯੂਹੰਨਾ ਦੀਆਂ ਕਿਤਾਬਾਂ ਪੜ੍ਹਨ ਅਤੇ ਉਨ੍ਹਾਂ ਦਾ ਅਧਿਐਨ ਕਰਨ ਨਾਲ ਤੁਹਾਡੇ ਮਨ ਵਿਚ ਵਿਸ਼ਵਾਸ ਆਏ ਜਾਂ ਤੁਹਾਡਾ ਵਿਸ਼ਵਾਸ ਪੱਕਾ ਹੋਵੇ। ਜੇ ਮਸੀਹ ਦੀ ਜ਼ਿੰਦਗੀ ਦਾ ਅਧਿਐਨ ਕਰਨ ਨਾਲ ਅਜੇ ਤਕ ਤੁਹਾਡੇ ਮਨ ਤੇ ਅਸਰ ਨਹੀਂ ਹੋਇਆ ਹੈ, ਤਾਂ ਤੁਹਾਨੂੰ ਯਕੀਨ ਦੁਆਉਣ ਲਈ ਕੀ ਕਰਨਾ ਪਉ?⁵¹

ਨੋਟਸ

ਇਹ ਦੋ ਭਾਗਾਂ ਵਾਲਾ ਪਾਠ ਦਾ ਪਹਿਲਾ ਭਾਗ ਹੈ। ਅਗਲਾ ਪਾਠ ‘‘ਅਲਵਿਦਾ’’ ਅਤੇ ‘‘ਸਵਾਗਤ! ’’ ਇਸ ਪਾਠ ਦਾ ਦੂਜਾ ਭਾਗ ਹੈ। ਅਗਲਾ ਭਾਗ ਦੋਹਾਂ ਭਾਗਾਂ ਦੇ ਛਾਲੋਅਪ ਲਈ ਤਿਆਰ ਕੀਤਾ ਗਿਆ ਹੈ: ਉੱਪਰ ਉਠਾਏ ਜਾਣ ਤੇ ਇਕ ਸਰਮਨ ਜਿਸ ਨੂੰ ‘‘ਤੇਜ਼ ਵਿਚ ਉਠਾ ਲਿਆ ਗਿਆ’’ ਨਾਂ ਅਤੇ ਦਿੱਤਾ ਜਾਂਦਾ ਹੈ। ਇਹ ਕਿ ਇਨ੍ਹਾਂ ਦੋਹਾਂ ਭਾਗਾਂ ਨੂੰ ਬਿਲਕੁਲ ਹੀ ਵੱਖੋਂ ਵੱਖ ਪਾਠਾਂ ਦੇ ਰੂਪ ਵਿਚ ਵਰਤਣਾ ਚਾਹੇ ਤਾਂ ਤੁਹਾਨੂੰ ਪਹਿਲੇ ਪਾਠ ਵਿਚ ਇਕ ਵਾਧੂ ਸਰਮਨ ਦੀ ਲੋੜ ਪਵੇਗੀ। ਮੇਰਾ ਸੁਝਾਅ ਇਹ ਹੋਵੇਗਾ ਕਿ ਤੁਸੀਂ ਗਲੀਲ ਦੀ ਝੀਲ ਦੇ ਕੰਢੇ ਯਿਸੂ ਦੇ ਦਰਸ਼ਨ ਤੇ ਪ੍ਰਚਾਰ ਕਰੋ। ਤੁਸੀਂ ਇਸ ਸਰਮਨ ਨੂੰ ‘‘ਜਦ ਯਿਸੂ ਨੇ ਨਾਸਤਾ ਤਿਆਰ ਕੀਤਾ’’ ਨਾਂ ਅਤੇ ਸਕਦੇ ਹੋ। ਇਸ ਨਾਲ ਯਿਸੂ ਦੀ ਪਤਰਸ ਨਾਲ ਹੋਈ ਗੱਲਬਾਤ ਨੂੰ ਵਿਖਾਇਆ ਜਾ ਸਕਦਾ ਹੈ। ਵਿਰਤਾਂਤਕ ਸਰਮਨ ਲਈ ਵਰਚਨ ਵਿੱਚੋਂ ਆਇਤਾਂ ਚੁਣਨਾ ਸੁਭਾਵਿਕ ਪੰਜਦ ਹੈ।

ਇਕ ਹੋਰ ਸੰਭਾਵਨਾ ਥੋਮਾ ਦੇ ਪਾਤਰ ਤੇ ਸਰਮਨ ਦੇਣਾ ਹੋਵੇਗਾ। ਦੁਨੀਆਂ ਦੇ ਜ਼ਿਆਦਾਤਰ ਲੋਕ ਉਸ ਨੂੰ ਸੱਕੀ ਥੋਮਾ ਦੇ ਰੂਪ ਵਿਚ ਜਾਣਦੇ ਹਨ, ਪਰ ਉਸ ਵਿਚ ਬਹੁਤ ਕੁਝ ਤਾਰੀਫ ਦੇ ਯੋਗ ਸੀ।⁵² ਇਕ ਹੋਰ ਸੰਭਾਵਨਾ ਬੰਦ ਕਮਰੇ ਵਿਚ ਆਪਣੇ ਚੇਲਿਆਂ ਨੂੰ ਯਿਸੂ ਦੇ ਦਰਸ਼ਨਾਂ ਦੀ ਕਹਾਣੀ ਦੇ ਪੈਂਟਿਸ ਨਿਈਡਰ ਦਾ ਤਰੀਕਾ ਇਹ ਹੋਵੇਗਾ: ‘‘ਮੌਤ ਤੋਂ ਡਰ ਲੱਗਣ ਤੇ ਤੁਸੀਂ ਕੀ ਕਰੋਗੇ?’’⁵³

ਟਿੱਪਣੀਆਂ

¹ਇਸ ਦਰਸ਼ਨ ਦੇ ਐਤਵਾਰ ਨੂੰ ਹੋਣ ਬਾਰੇ, ਇਸ ਕਿਤਾਬ ਵਿਚ ਅੱਗੇ ਯੂਹੰਨਾ 20: 19 ਤੇ ਟਿੱਪਣੀਆਂ ਵੇਖੋ। ²ਪਸਾਰ ਦਾ ਪਰਬ ਪੈਂਟੀਕਾਸਟ ਦੇ ਪਰਬ ਤੋਂ ਪੰਜਾਹ ਦਿਨ ਪਹਿਲਾਂ ਆਉਂਦਾ ਸੀ। ਯਿਸੂ ਪਸਾਰ ਦੇ ਬਾਅਦ ਚਾਲੀ ਦਿਨ ਤਕ ਚੇਲਿਆਂ ਦੇ ਨਾਲ ਰਿਹਾ ਅਤੇ ਫਿਰ ਉੱਪਰ ਉਠਾ ਲਿਆ ਗਿਆ; ਰਸੂਲਾਂ ਨੂੰ ਪੈਂਟੀਕਾਸਟ ਤੋਂ ਪਹਿਲਾਂ ਦੇ ਪਹਿਲੇ ਦਸ ਦਿਨ ਹੋਰ ਉਡੀਕ ਕਰਨੀ ਸੀ। ³ਇਹ ਦੋ ਭਾਗਾਂ ਵਾਲੇ ਪਾਠ ਦਾ ਪਹਿਲਾ ਭਾਗ ਹੈ। ਭਾਗ ਦੋ ਇਸ ਕਿਤਾਬ ਵਿਚ ਅੱਗੇ ਮਿਲਦਾ ਹੈ। ⁴ਅਸਲ ਵਿਚ ਯੂਹੰਨਾ 20: 19 ਆਪਣੇ ਆਪ ਵਿਚ ਪੱਕੇ ਸਬੂਤਾਂ ਵਿੱਚੋਂ ਇਕ ਹੈ ਕਿ ਯੂਹੰਨਾ ਨੇ ਸਮੇਂ ਦੀ ਰੋਮੀ ਗਣਨਾ ਦੀ ਵਰਤੋਂ ਕੀਤੀ। ਅਧਿਆਇ 19 ਵਿਚ ਯੂਹੰਨਾ ਨੇ ਖਾਲੀ ਕਬਰ ਅਤੇ ਮਰੀਆਮ ਮਗਦਲੀਨੀ ਨੂੰ ਵਿਖਾਈ ਦੇਣ ਵਾਲੀ ਕਹਾਣੀ ਅਤੇ ਫਿਰ ਰਸੂਲਾਂ ਨੂੰ ਵਿਖਾਈ ਦੇਣ ਦੀ ਕਹਾਣੀ ਦਰਜ ਕੀਤੀ। ਰਸੂਲਾਂ ਨੂੰ ‘‘ਹਫ਼ਤੇ ਦੇ ਪਹਿਲੇ ਦਿਨ ... ਸਾਮ ਨੂੰ’’ ਵਿਖਾਈ ਦੇਣ ਦਾ ਇੱਕੋ ਤਰੀਕਾ ਹੋ ਸਕਦਾ ਹੈ, ਜੇ ਯੂਹੰਨਾ ਨੇ ਸਮੇਂ ਦੀ ਰੋਮੀ ਗਣਨਾ ਨੂੰ ਵਰਤਿਆ ਹੈ। ⁵ਯਿਸੂ ਯਕੀਨ ਹੀ ਅੱਧੀ ਰਾਤ ਅਤੇ ਸੂਰਜ ਚੜ੍ਹਨ ਦੇ ਦਰਮਿਆਨ ਜੀ ਉੱਠਿਆ ਹੋਵੇਗਾ, ਸੋ ਯਹੂਦੀ ਗਣਨਾ ਦੀ ਵਰਤੋਂ ਕੀਤੀ ਗਈ ਹੋਵੇ ਜਾਂ ਰੋਮੀ ਗਣਨਾ ਦੀ, ਹੈ ਇਹ ‘‘ਹਫ਼ਤੇ ਦਾ ਪਹਿਲਾ ਦਿਨ’’ ਹੀ ਸੀ। ‘‘ਕਈਆਂ ਦਾ ਵਿਚਾਰ ਹੈ ਕਿ ਉਹ

ਚੁਬਾਰੇ ਵਿਚ ਵਾਪਸ ਆ ਗਏ ਸਨ ਜਿੱਥੇ ਯਿਸੂ ਨੇ ਉਨ੍ਹਾਂ ਨਾਲ ਪਸਾਰ ਖਾਧਾ ਸੀ।⁷ ਮਰਕੁਸ 16: 14–19 ਵਿਚ ਕਈ ਘਟਨਾਵਾਂ ਨੂੰ ਮਿਲਾ ਦਿੱਤਾ ਗਿਆ ਹੈ ਜਿਵੇਂ ਰਸੂਲਾਂ ਨੂੰ ਮਸੀਹ ਦਾ ਪਹਿਲੀ ਵਾਰ ਵਿਖਾਈ ਦੇਣਾ, ਗ੍ਰੋਟ ਕਮੀਸ਼ਨ ਅਤੇ ਉੱਪਰ ਉਠਾਇਆ ਜਾਣਾ। ਮਰਕੁਸ ਦੇ ਵਿਰਤਾਂਤ ਤੋਂ ਇਹ ਪਤਾ ਲੱਗੇਗਾ ਕਿ ਇਹ ਤਿੰਨੇ ਘਟਨਾਵਾਂ ਇਕ ਦੇ ਬਾਅਦ ਇਕ ਹੁੰਦੀਆਂ ਰੀਤੀਆਂ; ਪਰ ਇੰਜੀਲ ਵਿਚ ਹੋਰ ਵਿਰਤਾਂਤ ਤੋਂ ਅਸੀਂ ਜਾਣਦੇ ਹਾਂ ਕਿ ਇਹ ਤਿੰਨੇ ਘਟਨਾਵਾਂ ਲੰਮੇ ਵਕਫੇ ਵਿਚ ਹੋਈਆਂ। ਐਥ ਕਿਤਾਬ ਵਿਚ ਪਹਿਲਾਂ ਆਏ ਪਾਠ ‘ਵਿਸ਼ਵਾਸ ਕਰਨ ਵਿਚ ਦਿੱਕਤ’ ਤੇ ਚਰਚਾ ਵੇਖੋ।⁸ ਮੱਤੀ 14: 26 ਦੀ ਤੁਲਨਾ ਰਸੂਲਾਂ ਦੇ ਕੰਮ 12: 15 ਨਾਲ ਕਰੋ। ਤਨਾਅ ਦੇ ਸਮਿਆਂ ਵਿਚ, ਪਿਛਲੇ ਅੰਧਵਿਸ਼ਵਾਸ ਹਾਵੀ ਹੋ ਸਕਦੇ ਹਨ।⁹ ਯੂਹੀਨਾ 17: 18 ਵੇਖੋ ਜਿਸ ਵਿਚ ਇਸ ਪਲ ਦਾ ਅੰਦਰਾਜ਼ਾ ਸੀ।

¹¹ਸਾਡੇ ਨਾਲੋਂ ਇਹ ਚੇਲਿਆਂ ਲਈ ਵੱਧ ਸਾਫ਼ ਹੋਵੇਗਾ ਕਿਉਂਕਿ ‘ਆਤਮਾ’ (*pneuma*) ਦਾ ਅਰਥ ‘ਸਾਹ’ ਹੋ ਸਕਦਾ ਹੈ।¹²ਪਿੱਤੱਰ ਆਤਮਾ ਨੇ ਉਨ੍ਹਾਂ ਲਈ ਕੀ ਕਰਨਾ ਸੀ ਦੇ ਸਬੰਧ ਵਿਚ ਮਸੀਹ ਦੀ ਜਿੰਦਗੀ, 6 ਕਿਤਾਬ ਵਿਚ ‘ਆਖਰੀ ਤਿਆਰੀ’ ਪਾਠ ਵੇਖੋ।¹³ਯੂਹੀਨਾ 20: 23 ਦੀ ਭਾਸ਼ਾ ਮੱਤੀ 16: 19 ਅਤੇ 18: 18 ਨਾਲ ਮੇਲ ਖਾਂਦੀ ਹੈ, ਜਿੱਥੇ ਸੌਦਾ ਪਹਿਲਾਂ ਸੁਰਗ ਵਿਚ ਅਤੇ ਫਿਰ ਧਰਤੀ ਤੇ ਹੁੰਦਾ ਹੈ।¹⁴ਇਬਰਾਨੀ ਸ਼ਬਦ ਵਿਚ ਸਾਨੂੰ ‘ਬੋਮਾ’ ਮਿਲਿਆ ਹੈ ਅਤੇ ਯੂਨਾਨੀ ਸ਼ਬਦ *dieymus* ਦੋਹਾਂ ਦਾ ਅਰਥ ‘ਜੁੜਵਾਂ’ ਹੈ। ਬੋਮਾ ਦਾ ਕੋਈ ਜੁੜਵਾਂ ਭਰਾ ਜਾਂ ਭੈਣ ਹੋਵੇਗਾ।¹⁵ਯੂਹੀਨਾ 17 ਵਿਚ ਆਪਣੀ ਦੁਆ ਵਿਚ ਯਿਸੂ ਨੇ ਏਕਤਾ ਦੀ ਲੋੜ ਤੇ ਜ਼ੋਰ ਦਿੱਤਾ (ਯੂਹੀਨਾ 17: 22, 23)। ਇਹ ਦੁਆ ਸਭ ਵਿਸ਼ਵਾਸੀਆਂ ਲਈ ਸੀ; ਪਰ ਯਕੀਨਨ ਹੀ ਇਹ ਰਸੂਲਾਂ ਲਈ ਸੀ।¹⁶ NIV ਬਾਈਬਲ ਵਿਚ ‘ਇਕ ਹਫ਼ਤੇ ਬਾਅਦ’ ਹੈ। ਸਮੇਂ ਦੀ ਯੂਹੀਨਾ ਦੀ ਵਰਤੋਂ ਨਾਲ ਇਹ ਅਗਲੇ ਹਫ਼ਤੇ ਦਾ ਪਹਿਲਾ ਦਿਨ ਹੋਵੇਗਾ। ਕਈਆਂ ਨੇ ਅੰਦਰਾਜ਼ਾ ਲਾਇਆ ਹੈ ਕਿ ਯਿਸੂ ਰਸੂਲਾਂ ਦੀ ਪਹਿਲੇ ਦਿਨ ਦੀ ਅਹਿਮੀਅਤ ਨੂੰ ਜ਼ਾਹਿਰ ਕਰਨਾ ਚਾਹੁੰਦਾ ਸੀ, ਜੋ ਕਿ ਬੁਨਿਆਦੀ ਤੌਰ ਤੇ ਪੁਰਾਣੇ ਅਹਿਦਨਾਮੇ ਦੇ ਖੁਦਾ ਨੂੰ ਸਮਰਪਤ ਸਤਵੇਂ ਦਿਨ ਦੀ ਥਾਂ ਆਉਣਾ ਸੀ।¹⁷ ਰੱਬਰਟ ਡੰਕਨ ਕਲਵਰ, ਦ ਲਾਈਫ਼ ਆਫ਼ ਕ੍ਰਾਈਸਟ (ਗੈਂਡ ਰੈਪਿਡਸ, ਮਿਸ਼ਨਾਨ: ਬੇਕਰ ਬੁਕ ਹਾਊਸ, 1976), 277. ਪਤਰਸ ਅਤੇ ਮਾਰਧਾ ਦੇ ਇਕਰਾਰਾਂ ਵਿਚ ਮਸੀਹ ਦੇ ਖੁਦਾ ਹੋਣ ਦਾ ਸੰਕੇਤ ਹੈ (ਮੱਤੀ 16: 16; ਯੂਹੀਨਾ 11: 27), ਪਰ ਬੋਮਾ ਦਾ ਇਕਰਾਰ ਬਿਲਕੁਲ ਸਾਫ਼ ਸੀ।¹⁸ ਬੁਝ ਧਾਰਮਿਕਵਾਦੀ ਲੋਕ ਇਹ ਦਾਅਵਾ ਕਰਦਿਆਂ ਕਿ ਯਿਸੂ ‘ਇਕ ਬੀਸ਼ਵਰ’ ਸੀ ਨਾ ਕਿ ‘ਖੁਦਾ,’ ਉਸ ਦੇ ਖੁਦਾ ਹੋਣ ਦਾ ਇਨਕਾਰ ਕਰਦੇ ਹਨ। ਮੂਲ ਭਾਸ਼ਾ ਵਿਚ, ਬੋਮਾ ਨੇ ਯਿਸੂ ਨੂੰ ‘ਮੇਰਾ ਖੁਦਾ’ ਆਖਿਆ। ਜੇ ਯਿਸੂ ‘ਖੁਦਾ’ ਨਹੀਂ ਸੀ, ਤਾਂ ਉਸ ਨੂੰ ਚਾਰੀਦਾ ਸੀ ਕਿ ਬੋਮਾ ਨੂੰ ਡਾਂਟਦਾ। ਇਸ ਦੇ ਉਲਟ ਉਸ ਨੇ ਉਸ ਨੂੰ ਸ਼ਾਬਦ ਦਿੱਤੀ।¹⁹ ਜੇ, ਭਥਲਯੂ. ਮੈਕਗਾਰਵੇ ਐਂਡ ਫਿਲਿਪ ਵਾਈ. ਪੈਂਡਲਟਨ, ਦ ਫੋਰਨੋਲਡ ਗੈਸਪਲ ਆਰ ਏ ਹਾਰਮਨੀ ਆਫ ਦ ਫੋਰ ਗੈਸਪਲਜ (ਸਿੰਸਿਨਾਟੀ: ਸਟੈਂਡਰਡ ਬਲਲਿਸ਼ਿਗ ਕੰ., 1914), 754。²⁰ ਇਸ ਵਿਚ ਉਹ ਐਰਤਾਂ ਵੀ ਹੋਣਗੀਆਂ ਜਿਹੜੀਆਂ ਕਬਰ ਤੇ ਗਈਆਂ ਸਨ। ਉਨ੍ਹਾਂ ਨੇ ਯਿਸੂ ਦੇ ਜੀ ਉੱਠਣ ਦੀ ਫਰੀਸਤ ਦੀ ਗੱਲ ਤੇ ਵਿਸ਼ਵਾਸ ਕੀਤਾ (ਮੱਤੀ 28: 5–8; ਲੁਕਾ 24: 22, 23) ਜਦਕਿ ਉਹ ਉਨ੍ਹਾਂ ਨੂੰ ਅਜੇ ਵਿਖਾਈ ਵੀ ਨਹੀਂ ਦਿੱਤਾ ਸੀ (ਮੱਤੀ 28: 9, 10)।

²¹ਯੂਹੀਨਾ 20: 30, 31 ਯੂਹੀਨਾ ਦੀ ਪ੍ਰਕਾਰ ਨੂੰ ਖਤਮ ਕਰਨ ਲਈ ਵਧੀਆ ਹੋਵੇਗਾ, ਇਸ ਕਰਕੇ ਇਹ ਸੁਝਾਇ ਦਿੱਤਾ ਗਿਆ ਹੈ ਕਿ ਯੂਹੀਨਾ ਨੇ ਉੱਚੇ ਹੀ ਕਿਤਾਬ ਨੂੰ ਖਤਮ ਕਰ ਕਰ ਦਿੱਤਾ ਅਤੇ ਅਧਿਆਇ 21 ਨੂੰ ਬਾਅਦ ਵਿਚ ਜੋਝਿਆ ਗਿਆ, ਸ਼ਾਇਦ ਯੂਹੀਨਾ ਵੱਲੋਂ ਜਾਂ ਕਿਸੇ ਹੋਰ ਵੱਲੋਂ। ਪਰ ਹੱਥਲਿਖਤ ਦਾ ਅਰਥ ਰੂਪ ਇਸ ਗੱਲ ਦਾ ਸੰਕੇਤ ਹੈ ਕਿ ਯੂਹੀਨਾ 21 ਅਧਿਆਇ ਮੁੱਢ ਤੋਂ ਹੀ ਮੂਲ ਹੱਥਲਿਖਤ ਦਾ ਭਾਗ ਸੀ। ਯੂਹੀਨਾ 20: 30, 31 ਦੀ ਤੁਲਨਾ ਪੌਲਸ ਦੇ ਸਪੱਸ਼ਟ ਸਾਰਾਂ ਨਾਲ ਕੀਤੀ ਜਾ ਸਕਦੀ ਹੈ। (ਉਦਾਹਰਣ ਲਈ ਵੇਖੋ, ਫਿਲਿਪੀਆਂ 3: 1 ਅਤੇ 4: 8) ਜੋ ਬਿਲਕੁਲ ਅੰਤ ਨਹੀਂ ਸਨ। ਯੂਹੀਨਾ 20: 30, 31 ਜਿੱਥੇ ਵੀ ਹੈ ਉੱਚੇ ਯੂਹੀਨਾ 20: 29 ਵਿਚ ਯਿਸੂ ਦੇ ਸ਼ਬਦਾਂ ਨਾਲ ਮੇਲ ਖਾਂਦੇ ਹਨ।²² ਸਮੂਹ ਦੇ ਰੂਪ ਵਿਚ ਰਸੂਲਾਂ ਨੂੰ ਯਿਸੂ ਦਾ ਇਹ ਤੀਜੀ ਵਾਰ ਵਿਖਾਈ ਦੇਣਾ ਸੀ; ਯਕੀਨਨ ਹੀ ਉਹ ਦੂਜੇ ਲੋਕਾਂ ਅਤੇ ਛੋਟੇ ਸਮੂਹਾਂ ਨੂੰ ਵੀ ਵਿਖਾਈ

ਦਿੰਦਾ ਸੀ।²³ਮਸੀਹ ਦੀ ਜ਼ਿੰਦਗੀ, 2 ਕਿਤਾਬ ਵਿਚ ‘‘ਗਲੀਲ ਦੀ ਝੀਲ’’ ਲੇਖ ਵੇਖੋ।²⁴ਨਥਾਨੀਏਲ ਯਿਸੂ ਦੇ ਮੁੱਦਲੇ ਚੇਲਿਆਂ ਵਿੱਚੋਂ (ਵੇਖੋ ਯੂਹੰਨਾ 1:43-51)। ਇਹ ਸੁਝਾਅ ਦਿੱਤਾ ਗਿਆ ਹੈ ਕਿ ‘‘ਨਥਾਨੀਏਲ ਯਿਸੂ ਦੇ ਬਾਰਾਂ ਰਸੂਲਾਂ ਵਿੱਚੋਂ ਇਕ’’ ਬਰਥਲਮੈਟੀ ਦਾ ਹੀ ਢੂਜਾ ਨਾਂਅ ਸੀ। ਇਹ ਤੱਥ ਕਿ ਨਥਾਨੀਏਲ ਦਾ ਨਾਂਅ ਇੱਥੋਂ ਕਈ ਰਸੂਲਾਂ ਨਾਲ ਦਿੱਤਾ ਗਿਆ ਹੈ, ਇਸ ਥਿਊਰੀ ਦੀ ਹਮਾਇਦ ਕਰਦਾ ਲਗਦਾ ਹੈ।²⁵ਯੂਹੰਨਾ ਨੇ ਕਿਹਾ ਕਿ ਇਹ ‘‘ਤੀਜੀ ਵਾਰ ਸੀ ਜੋ ਯਿਸੂ ਨੇ ... ਚੇਲਿਆਂ ਨੂੰ ਆਪਣਾ ਦਰਸ਼ਨ ਦਿੱਤਾ’’ (21:14) ਜਿਸ ਕਰਕੇ ਸੰਭਵ ਹੈ ਕਿ ਹੋਰ ਰਸੂਲ ਉਸੇ ਇਲਾਕੇ ਵਿਚ ਕਿਤੇ ਸਨ ਅਤੇ ਨਾਸਤੇ ਲਈ ਉਨ੍ਹਾਂ ਸੱਤਾਂ ਦੇ ਨਾਲ ਮਿਲ ਗਏ।²⁶ਯਿਸੂ ਨੇ ਝੀਲ ਦੇ ਕੰਢੇ ਪ੍ਰਚਾਰ ਕੀਤਾ ਸੀ; ਉਸ ਨੇ ਕਈ ਪੈਰੋਕਾਰਾਂ ਨੂੰ ਝੀਲ ਦੇ ਕੰਢੇ ਸੱਦਿਆ ਸੀ। ਉਸ ਨੇ ਝੀਲ ਨੂੰ ਸ਼ਾਂਤ ਕੀਤਾ ਸੀ; ਉਹ ਝੀਲ ਦੇ ਪਾਣੀ ਤੇ ਚੱਲਿਆ ਸੀ।²⁷ਮੈਗਰਵੇ ਐਂਡ ਪੈਂਡਲਟਨ, 755।²⁸ਇਹ ਬੇੜੀ ਕਿਸ ਦੀ ਸੀ? ਚੇਲਿਆਂ ਨੇ ਇਸ ਨੂੰ ਕਿਰਾਏ ਤੇ ਲਿਆ ਹੋ ਸਕਦਾ ਹੈ। ਮੇਰਾ ਅੰਦਾਜ਼ਾ ਹੈ ਕਿ ਇਹ ਲੋਕ ਉੱਥੇ ਹੀ ਸਨ, ਜਿੱਥੇ ਸਾਥਕਾ ਮੌਛਿਆਂ ਦੇ ਪਰਿਵਾਰਾਂ ਕੋਲ ਅਜੇ ਵੀ ਮੱਛੀਆਂ ਫੜਨ ਦਾ ਆਪਣਾ ਸਾਜ਼ੇ ਸਮਾਨ ਸੀ ਅਤੇ ਉਨ੍ਹਾਂ ਨੇ ਪਤਰਸ ਅਤੇ ਅੰਦ੍ਰੂਆਸ ਦੇ ਪਰਿਵਾਰ ਜਾਂ ਯਾਕੂਬ ਅਤੇ ਯੂਹੰਨਾ ਦੇ ਪਰਿਵਾਰ ਤੋਂ ਬੇੜੀ ਮੰਗੀ ਹੋਵੇ।²⁹ਗਲੀਲ ਦੀ ਝੀਲ ਤੇ ਮੱਛੀਆਂ ਫੜਨਾ ਆਮ ਤੌਰ ਤੇ ਰਾਤ ਨੂੰ ਹੁੰਦਾ ਸੀ (ਵੇਖੋ ਲੂਕਾ 5:5)।³⁰ਯੂਨਾਨੀ ਭਾਸ਼ਾ ਵਿਚ ਦੋ ਸੌ ਹੱਥ ਹੈ (ਵੇਖੋ KJV)। ਹੱਥ ਦੀ ਲੰਬਾਈ ਤਕਰੀਬਨ ਡੇਢ ਛੁੱਟ ਹੁੰਦੀ ਹੈ ਇਸ ਕਰਕੇ ਦੋ ਸੌ ਹੱਥ ਤਰਕੀਬਨ ਤਿੰਨ ਸੌ ਛੁੱਟ ਜਾਂ ਇਕ ਸੌ ਗਜ਼ ਹੈ।

³¹ਇਕ ਵਾਰ ਫਿਰ ਯਿਸੂ ਦੇ ਚੇਲਿਆਂ ਨੇ ਉਸ ਨੂੰ ਪਛਾਣਿਆ ਨਹੀਂ। ਇਸ ਦੇ ਕੁਝ ਸੰਭਾਵਿਤ ਕਾਰਣ ਇਹ ਸਨ: ਉਹ ਉਨ੍ਹਾਂ ਤੋਂ ਕੁਝ ਫਾਸਲੇ ਤੇ ਸੀ। ਉਨ੍ਹਾਂ ਨੂੰ ਅਜੇ ਉਹਦੀ ਉਮੀਦ ਨਹੀਂ ਹੋਵੇਗੀ। ਅਜੇ ਕਾਫੀ ਹਨੂੰਗਾ ਸੀ।³²ਇੱਥੇ ਵਰਤਿਆ ਗਿਆ ਯੂਨਾਨੀ ਸ਼ਬਦ ‘‘ਜਵਾਨੋਂ’’ ਲਈ ਨਹੀਂ ਬਲਕਿ ‘‘ਮੁੰਡਿਓਂ’’ ਲਈ ਹੈ। NIV ਵਿਚ ‘‘ਸੱਜਣੋਂ’’ ਹੈ।³³ਪੂਰੀ ਪੂਰੀ ਗਿਣਤੀ ਦੀ ਗੱਲ ਗੈਰ ਮਾਮੂਲੀ ਹੈ। (ਆਮ ਤੌਰ ਤੇ ਸਾਨੂੰ ਲਗਭਗ ਗਿਣਤੀ ਹੀ ਦਿੱਤੀ ਜਾਂਦੀ ਹੈ)। ਸ਼ਾਇਦ ਯੂਹੰਨਾ ਸਾਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਇਹ ‘‘ਮਾਛੀਆਂ ਦਾ ਕਿਆਫ਼ਾ’’ ਨਹੀਂ ਸੀ, ਬਲਕਿ ਉਸ ਨੇ ਮੱਛੀਆਂ ਦੀ ਗਿਣਤੀ ਕੀਤੀ। ਆਇਤ 11 ਵਿਚ ਇਸ ਗੱਲ ਵੱਲ ਧਿਆਨ ਦੁਆਇਆ ਗਿਆ ਹੈ ਕਿ ਐਨੀਆਂ ਮੱਛੀਆਂ ਹੋਣ ਦੇ ਬਾਵਜੂਦ ਜਾਲ ਨਹੀਂ ਪਾਇਆ। ਇਹ ਇਸ ਤੋਂ ਪਹਿਲੇ ਮੌਜੂਜ਼ੇ ਨਾਲ ਮੱਛੀਆਂ ਫੜਨ ਵੇਲੇ ਜਾਣਾ ਦੇ ਪਾਟਣ ਨਾਲੋਂ ਅੱਡ ਸੀ (ਲੂਕਾ 5:6); ਸ਼ਾਇਦ ਜਾਲ ਦਾ ਨਾ ਪਾਟਣ ਮੌਜੂਜ਼ੇ ਦੇ ਇਕ ਭਾਗ ਦੇ ਰੂਪ ਵਿਚ ਸਮਝਿਆ ਜਾਣਾ ਚਾਹੀਦਾ ਹੈ।³⁴ਪਹਿਲਾਂ ਅਜਿਹੀ ਹੀ ਇਕ ਘਟਨਾ ਵਿਚ, ਮਾਛੀ ਮੌਜੂਜ਼ੇ ਨਾਲ ਮੱਛੀਆਂ ਦੇ ਫੜੇ ਜਾਣ ਤੇ ਹੈਰਾਨ ਹੋਏ ਸਨ (ਲੂਕਾ 5:9)।³⁵ਯੂਨਾਨੀ ਲਿਖਤ ਵਿਚ ‘‘ਨੰਗਾ’’ ਹੈ (KJV) ਜਿਵੇਂ ਕਿ ਆਮ ਤੌਰ ਤੇ ਹੁੰਦਾ ਹੈ, ਇੱਥੇ ‘‘ਨੰਗਾ’’ ਤੋਂ ਭਾਵ ‘‘ਪੂਰੇ ਕੱਪੜੇ ਨਾ ਪਾਏ ਹੋਣਾ’’ ਹੈ। ਪਤਰਸ ਨੇ ਕੁੜਤਾ ਪਾਇਆ ਹੋਵੇਗਾ ਪਰ ਉਸ ਨੇ ਪ੍ਰਭੂ ਦਾ ਸਵਾਗਤ ਕਰਨ ਵੇਲੇ ਇਸ ਨੂੰ ਕਾਫੀ ਲਿਖਾਸ ਨਹੀਂ ਮੰਨਿਆ।³⁶ਜਿੱਥੇ ਮੈਂ ਰਹਿੰਦਾ ਹੈ ਉੱਥੇ ‘‘ਆਪਣਾ ਕੋਟ ਲਾਹ ਕੇ ਕੰਮ ਕਰੋ!ੴ’’ ਹੈ। ‘‘ਬੇੜੀ’’ ਉਹ ਡੋਂਗੀ ਹੋਵੇਗੀ ਜਿਸ ਵਿਚ ਉਹ ਮੱਛੀਆਂ ਫੜ ਰਹੇ ਸਨ; ਪਰ ਕੁਝ ਲੇਖਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਮੱਛੀਆਂ ਫੜਨ ਵਾਲੇ ਵੱਡੇ ਬੇੜੇ ਦੇ ਨਾਲ ਇਕ ਛੋਟੀ ਬੇੜੀ ਬੰਨ੍ਹੀ ਹੋਈ ਸੀ ਅਤੇ ਉਹ ਛੋਟੀ ਬੇੜੀ ਵਿਚ ਤੈਰ ਕੇ ਕੰਢੇ ਤੇ ਚਲੇ ਗਏ।³⁷ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਯਿਸੂ ਨੇ ਮੱਛੀ ਤੇ ਰੋਟੀ ਕਿੱਥੇ ਲਈ ਸੀ।³⁸ਆਇਤ 12 ਕਹਿੰਦੀ ਹੈ ਕਿ ‘‘ਚੇਲਿਆਂ ਵਿੱਚੋਂ ਕਿਸੇ ਦਾ ਹਯਾਉ ਨਾ ਪਿਆ ਜੋ ਉਹਨੂੰ ਪੁੱਛੇ ਕਿ ਤੂੰ ਕੌਣ ਹੈਂ?’’ ਸੰਦਰਭ ਵਿਚ ਇਸ ਤੋਂ ਭਾਵ ਇਹ ਹੈ ਕਿ ਕਿਸੇ ਲਈ ਵੀ ਇਹ ਪੁੱਛਣ ਦੀ ਲੋੜ ਨਹੀਂ ਸੀ ਕਿ ਉਹ ਕੌਣ ਹੈ। ਕਿਉਂਕਿ ਜਵਾਬ ਸਭ ਨੂੰ ਪਤਾ ਹੈ। ਕਈਆਂ ਨੇ ਇਹ ਵੀ ਕਿਆਫ਼ਾ ਲਾਇਆ ਹੈ ਕਿ ਚੇਲਿਆਂ ਨੂੰ ਯੂਹੰਨਾ 14:9 ਵਰਗੀ ਇੜ੍ਹਕ ਪੈਣ ਦਾ ਡਰ ਸੀ।⁴⁰ਆਇਤ 20 ਇਹ ਸੁਝਾਅ ਦਿੰਦਿਆਂ ਕਿ ਯਿਸੂ ਅਤੇ ਪਤਰਸ ਦੂਜਿਆਂ ਨਾਲੋਂ ਦੂਰ ਚਲੇ ਗਏ, ਯੂਹੰਨਾ ਦੇ ‘‘ਉਨ੍ਹਾਂ ਦੇ ਮਗਰ’’ ਜਾਣ ਦੀ ਗੱਲ ਕਰਦੀ ਹੈ।

⁴¹‘‘ਪ੍ਰੇਮ’’ ਲਈ ਯੂਨਾਨੀ ਸ਼ਬਦਾਂ ਤੇ ਚਰਚਾ, ਡੇਵਿਡ ਐਲ. ਰੋਪਰ, ਗੋਟਿੰਗ ਸੀਰੀਆਸ ਅਬਾਉਟ ਲਵ

(ਸਰਸੀ, ਆਰਕੈਂਸਾ: ਰਿਸੋਰਸ ਪਬਲਿਕੇਸ਼ਨ, 1992), 20-27, 34, 35 ਦਿੱਤੀ ਗਈ ਹੈ।⁴² ਲਿਵਿੰਗ ਬਾਈਬਲ ਦਾ ਅਨੁਵਾਦ ਹੈ ‘‘ਹਾਂ, ਪ੍ਰਭੂ, ... ਤੂ ਜਾਣਦਾ ਹੈਂ ਮੈਂ ਤੇਰਾ ਦੇਸਤ ਹਾਂ।’’⁴³ *Agape agapao* ਦਾ ਨਾਚਿੰ ਰੂਪ ਹੈ।⁴⁴ ਰੋਪਰ, 35. ⁴⁵ ਉਹ ਖੁਦਾ ਵੱਲੋਂ ਠਹਿਰਾਏ ਯਿਸੂ ਭਾਵ ‘‘ਸਰਦਾਰ ਅਯਾਲੀ’’ ਦੇ ਨੁਮਾਇਦੇ ਸਨ (1 ਪਤਰਸ 5:4)।⁴⁶ ਪਤਰਸ ਨੂੰ ਯਿਸੂ ਦੀ ਮੂਲ ਚੁਣੌਤੀ ਸੀ ‘‘ਮੇਰੇ ਮਗਰ ਆਓ’’ (ਮੱਤੀ 4: 19)। ਇਕ ਅਜੇ ਵੀ ‘‘ਮੇਰੇ ਮਗਰ ਆਓ! ’’ ਹੀ ਸੀ (ਯੂਹੇਨਾ 21: 19, 22)। ਅੱਜ ਵੀ ਇਹ ਹਰ ਮਰਦ ਅਤੇ ਔਰਤ, ਹਰ ਜ਼ਿੰਮੇਵਾਰ ਮੰਡੇ ਅਤੇ ਕੁੜੀ ਲਈ ਚੁਣੌਤੀ ਹੈ।⁴⁷ ਰਵਾਇਤ ਮੁਤਾਬਿਕ ਪਤਰਸ ਆਪਣੇ ਪ੍ਰਭੂ ਵਾਂਗ ਸਲੀਬ ਦਿੱਤੇ ਜਾਣ ਲਈ ਆਪਣੇ ਆਪ ਨੂੰ ਯੋਗ ਨਹੀਂ ਮੰਨਦਾ ਸੀ, ਜਿਸ ਕਰਕੇ ਉਸ ਨੇ ਸਲੀਬ ਉੱਤੇ ਪੁੱਠਾ ਟੰਗੇ ਜਾਣ ਨੂੰ ਚੁਣਿਆ।⁴⁸ ਫਿਰ ਇਕ ਮਾਨਤਾ ਇਹ ਹੈ ਕਿ ਯੂਹੇਨਾ ਨੇ ਆਪਣੇ ਆਪ ਨੂੰ ‘‘ਉਹ ਚੇਲਾ ਜਿਸ ਨਾਲ ਯਿਸੂ ਹਿੱਤ ਕਰਦਾ ਸੀ’’ ਕਿਹਾ। ਪਰ ਇਸ ਚੇਲੇ ਦੀ ਪਛਾਣ ਇਸ ਕਿਤਾਬ ਦੇ ਲਿਖਣ ਵਾਲੇ ਦੇ ਰੂਪ ਵਿਚ ਹੋਈ ਹੈ (ਯੂਹੇਨਾ 21:24)। ਅਤੇ ਸਾਨੂੰ ਯਕੀਨ ਹੈ ਕਿ ਰਸੂਲ ਯੂਹੇਨਾ ਹੀ ਇਸ ਦਾ ਲੇਖਕ ਸੀ।⁴⁹ ਮਸੀਹ ਦੀ ਜ਼ਿੰਦਗੀ, 1 ਕਿਤਾਬ ਵਿਚ ਵੇਖੋ ‘‘ਯੂਹੇਨਾ ਦੀ ਕਿਤਾਬ: ਮਸੀਹ, ਖੁਦਾ ਦਾ ਬੇਟਾ।’’⁵⁰ ਇਸ ਹਵਾਲੇ ਵਿਚ ਅੱਨ੍ਯ ਪੁਰਖ ਨੂੰ ਉੱਤਮ ਪੁਰਖ ਨਾਲ ਅਤੇ ਇਕਵਚਨ ਨੂੰ ਬਹੁਵਚਨ ਨਾਲ ਮਿਲਾ ਦਿੱਤਾ ਗਿਆ ਹੈ। ਕਈਆਂ ਦਾ ਵਿਚਾਰ ਹੈ ਕਿ ਇਹ ਅਫਸੂਸ ਦੀ ਕਲੀਸੀਆ ਦੇ ਆਗੂਆਂ ਵੱਲੋਂ ਜੋੜੀ ਗਈ ਸ਼ਾਬਾਸੀ ਹੋਵੇਗੀ। ਸਾਨੂੰ ਸ਼ਾਇਦ ਇਸ ਨੂੰ ਸਿਰਫ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਯੂਹੇਨਾ ਦੀ ਖੁਦਾ ਦੀ ਪ੍ਰੇਰਣਾ ਨਾਲ ਲਿਖ ਰਹੀ ਕਲਮ ਨਾਲ ਮੰਜੂਰੀ ਦੀ ਮੋਹਰ ਮੰਨਣਾ ਚਾਹੀਦਾ ਹੈ।

⁵¹ ਇਸ ਅਧਿਐਨ ਦਾ ਆਖਰੀ ਵਾਕ ਤੁਹਾਡੀ ਕਲਾਸ ਵਿਚ ਚਰਚਾ ਲਈ ਬਣਾਇਆ ਗਿਆ ਹੈ। ਜੇ ਤੁਹਾਡੀ ਕਲਾਸ ਵਿਚ ਅਜੇ ਵੀ ਕੋਈ ਹੈ ਜੋ ਇਹ ਨਹੀਂ ਮੰਨਦਾ ਕਿ ਯਿਸੂ ਖੁਦਾ ਦਾ ਬੇਟਾ ਹੈ, ਤਾਂ ਵੇਖੋ ਕਿ ਉਸ ਵਿਚ ਕੀ ਰੁਕਾਵਟ ਹੈ ਅਤੇ ਫਿਰ ਉਸਦਾ ਹੱਲ ਲੱਭਣ ਦਾ ਇਹੀ ਸਮਾਂ ਹੈ।⁵² ਜੂਡਸੋਨੀਆ ਦੀ ਮੇਰੀ ਕਲਾਸ ਵਿਚ ਇਕ ਵਿਦਿਆਰਥੀ (ਫ੍ਰੋਂਸਿਸ ਡੋਨਰ) ਨੇ ਸੁਝਾਅ ਦਿੱਤਾ ਕਿ ਦੂਜੇ ਰਸੂਲਾਂ ਨੂੰ ਯਕੀਨ ਦੁਆਉਣ ਨਾਲ ਥੋਮਾਂ ਨੂੰ ਯਕੀਨ ਦੁਆਉਣ ਵਿਚ ਘੱਟ ਸਬੂਤ ਦੇਣਾ ਪਿਆ। ਉਸ ਦਾ ਮੰਨਣਾ ਸੀ ਕਿ ਉਸ ਨੇ ਪ੍ਰਭੂ ਨੂੰ ਵੇਖਿਦਿਆਂ ਹੀ ਵਿਸ਼ਵਾਸ ਕਰ ਲਿਆ (ਯੂਹੇਨਾ 20:27, 28), ਜਦਕਿ ਉਨ੍ਹਾਂ ਨੂੰ ਵਾਧੂ ਸਬੂਤ ਦੇਣ ਦੀ ਲੋੜ ਨਹੀਂ ਸੀ (ਲੁਕਾ 24:41-43)।⁵³ ਪ੍ਰੈਰਿਸ ਏ. ਮਿਦੇਡਰ, ਜੂਨੀ., ਸਰਮੰਜ਼ ਫਾਰ ਟੁਡੇ, ਜਿਲਦ 2 (ਅਖਿਲੇਨ, ਟੈਕਸਸ: ਬਿਬਲੀਕਲ ਰਿਸਰਚ ਪ੍ਰੈਸ, 1981), 109-16.